

Delivering Excellence. Since 1965.

### VARDHMAN TEXTILES LIMITED

CHANDIGARH ROAD LUDHIANA-141010, PUNJAB

T: +91-161-2228943-48 F: +91-161-2601 048

E: secretarial.lud@vardhman.com

Ref. VTXL:SCY:JULY:2024-25

Dated: 06-July-2024

BSE Limited. New Trading Ring, Rotunda Building, P.J. Towers, Dalal Street, MUMBAI-400001

Scrip Code: 502986

The National Stock Exchange of India Ltd, Exchange Plaza, Bandra-Kurla Complex,

Bandra (East), MUMBAI-400 051 Scrip Code: VTL

Subject: Newspaper Notice regarding Transfer of Equity Shares to Investor **Education and Protection Fund (IEPF) Authority.** 

Dear Sir/Madam,

Pursuant to Regulation 30, 47 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of letter dispatched to the shareholders by Registered Post and Notice published in "Business Standard" and "Desh Sewak" regarding Transfer of Equity Shares of the Company to Investor Education and Protection Fund (IEPF) Authority.

This is for your information and records.

Thanking you,

For VARDHMAN TEXTILES LIMITED

(SANJAY GUPTA) **COMPANY SECRETARY** 



#### VARDHMAN TEXTILES LIMITED

Regd. & Corporate Office: Vardhman Premises, Chandigarh Road, Ludhiana -141 010, Punjab (India)
Phones: (0161) 2228943-48; Fax: (0161) 2220766
PAN No.: AABCM4692E; CIN: L17111PB1973PLC003345
E-mail: secretarial.lud@vardhman.com; Website: www.vardhman.com

REGD POST

	7	T	Δ	٠
1,	а	L	C	

Name:
Address:
PIN:

DP ID & Client ID/ Folio No.:

Dear Shareholder/(s)

#### SUB: TRANSFER OF SHARES TO INVESTOR EDUCATION AND PROTECTION FUND (IEPF)

Pursuant to the provisions of Section 124(6) of the Companies Act, 2013 (Act) read with Investor Education and Protection Fund Authority (Accounting, Audit, Transfer and Refund) Rules, 2016 (IEPF Rules) as amended from time to time, the Company is required to transfer the shares, for which dividend has not been claimed/paid for 7 (seven) consecutive years, to Investor Education and Protection Fund (IEPF).

As per the records of the Company, dividend from the Financial Year 2016-17 onwards has not been claimed by you. Accordingly, in terms of aforesaid provisions, the Company is required to transfer the equity shares of Rs. 2/- each held by you in the aforesaid folio/depository account to IEPF.

You may further note that after the transfer of shares any corporate benefit arising out of your shareholding in the Company shall be credited in favour of IEPF.

You are, accordingly, requested to claim your pending dividend from the Company by 30<sup>th</sup> September, 2024 at the following address:

Vardhman Textiles Limited, Vardhman Premises, Chandigarh Road, Ludhiana - 141 010, Tel: 0161-2228943-48 E-mail id: secretarial.lud@vardhman.com,

If we do not receive any request till  $30^{th}$  September, 2024, we will have no other option but to transfer the shares held by you to IEPF.

Upon transfer of shares to IEPF, shareholders can claim the shares only from the IEPF Authority by following the procedure given in IEPF Rules.

Assuring you of our best services at all times.

Thank you,

Sincerely,

For Vardhman Textiles Limited

Sd/-(Sanjay Gupta) Company Secretary



Regd.office: 3rd Floor, Maker Chambers IV, 222, Nariman Point, Mumbai - 400 02 I Phone: 022-3555 5000. Email: in CIN: L17110MH1973PLC019786

#### NOTICE

NOTICE is hereby given that the following certificate(s) issued by the Company are stated

Sr. No.	Folio No.	Name / Joint Names	Shares	Certificate Nos. From - To	Distinctive No: From - To
ı	30695194	Annie Joseph Patani	20	3920530-530	61619899-91
		Joseph Patani	9	7186934-934	144657661-66
			78	62423836-836	2204272548-62
			146	66673378-378	6876762648-79
2	36258951	Dave Pankaj Vasudev	20	5673624-624	102298605-63
		Bhavna Dave	60	5673627-629	102298665-7
			40	10232686-686	183753125-1
			50	12999084-084	261472931-9
			186	54016865-869	1269891441-6
3	28756968	Debika Dutta	40	3647168-169	56152659-6
		Debnarayan Dutta	18	7002122-122	143130020-0
			12	10583719-719	189199275-2
			70	53638242-243	1256083778-8
			140	62580259-259	2216631729-8
4	27522441	Debnarayan Dutta	40	3485524-525	52919779-8
		Debika Dutta	18	6888566-566	142273563-5
			12	10583604-604	189197267-2
			70	53638234-235	1256083498-5
			140	62580242-242	2216629572-7
5	34923485	Girish Vasant Akolkar	20	4502839-839	73266079-0
			8	7586290-290	147853612-6
			10	10403514-514	186399325-3
			6	12646191-191	256874581-5
			44	51351917-918	1176052582-6
			9	58284207-207	1617532765-7
			97	62416922-922	2203574865-9
			194	66683169-169	6877704688-8
6	65427818	Gopal Prasad Gupta	25	51080795-795	1169266728-7
			50	62744789-789	2226871421-4
			100	66879532-532	6894274534-6
7	70488779	Gopal Prasad Gupta	30	53135706-707	1244861980-0
			60	62744791-791	2226871521-5
			120	66879544-544	6894275688-8
8	70898853	Jatin Bhasin	30	14752225-226	393907675-7
			30	52880112-113	1241028070-0
			45	58327656-656	1619368250-2
			105	62212509-509	2185412168-2
9	28132859		77	54785775-777	1327062824-9
		Ritaben Jitendra Shah	50	57269051-051	184547303-3
			7	57269052-052	256537631-6
			20	57269053-053	54493079-0
			154	62652986-986	2223446943-0
			308	66618167-167	6869817730-0
10	35336842	Jyoti Gupta	40	4561090-091	74431099-1
			12	7623873-873	148156811-8
			12	13217059-059	290373396-4
			25	16629380-380	466038245-2
			89	53738195-197	1259062027-1
			178	62217763-763	2185896884-0
			356	66412837-837	6853779665-0
ш	31551412	Lilly Poulose	20	4041418-418	64037659-6

Sr. No.	Folio No.	Name / Joint Names	Shares	Certificate Nos. From - To	Distinctive No: From - To
			9	7265366-366	145303138-14
			10	10438632-632	186956784-79
			78	62433700-700	2205184093-17
			156	66684770-770	6877881484-63
12	55600155	Mahesh Joshi	85	62296920-920	2192125685-76
		Upma Joshi	170	66512309-309	6861961129-29
13	45792234	Malaya Kumar Panigrahi	200	62602512-512	2218276508-70
14	32756999	N Bhimraj Surana	400	67057829-829	6908796454-85
15	32015131	Narendra Prakash Jain	40	4107508-509	65359459-49
.		,	10	7308147-147	145667238-24
			10	10013969-969	180761802-8
			60	53552674-675	1253350974-03
			63	58328012-012	1619384303-36
			183	62213334-334	2185486641-82
			366	66407777-777	6853285927-29
16	1657275	Pankajkumar Dave	19	296239-239	16550936-95
.		Ashutosh Dave	14	476659-659	16370794-80
		/ Gildeosii Bure	35	938799-799	24194874-90
			33	2153640-640	42767058-09
			10	3089465-465	49442823-83
			50	6349265-265	134465628-67
			34	10232454-454	183750253-28
			40	12984567-567	260900457-49
			248	54085127-132	1272836069-3
17	105005191	Parwati Sharma	63	58040819-819	1609894325-38
''	105005171	Tar Was Sharma	63	62301267-267	2192428487-5
			126	66519313-313	6862410792-9
18	48650066	Sachin R Ladhad	37	54966823-824	1335260279-3
.			37	56111734-734	207561359-39
			74	62542837-837	2213765328-40
			148	66816906-906	6889163617-76
19	55075093	Sangeeta Sawhney	40	10646550-550	190363429-46
		Praveen Sawhney	40	53281292-293	1247368315-3
		· · · · · · · · · · · · · · · · · · ·	80	62216347-347	2185760626-70
			160	66411247-247	6853617351-5
20	31864321	Satish Suryakant Kamaji	40	4086787-788	64945039-0
		Shakuntala Suryakant Kamaji	144	62464159-159	2207890199-3
21	82282653	Sheila D'Souza	- 1	50009701-701	1154839961-96
		Denzil D'Souza	10	50098833-833	1155313570-5
			10	50098968-968	1155314920-93
			26	51160063-064	1172696500-52
			63	57363093-093	1589741987-04
			- 1	59079212-212	148613364-36
			- 1	59079212-212	148613373-3
			10	59079212-212	202837613-63
			10	59079212-212	202945336-34
			25	59079212-212	387978750-7
			157	62413285-285	2203136789-94
			314	66662536-536	6875491076-38
22	69387527	Usha Agrawal	25	16118636-636	402777370-39
_		Ramesh Agrawal	25	51087510-510	1169434603-63
		6,	50	62604302-302	2218389339-38
			100	66893358-358	6895191734-8

The Public is hereby warned against purchasing or dealing with these securities any way Any person(s) who has / have any claim in regard of the securities, should lodge such clai with the Company's Registrar and Transfer Agent viz. "KFin Technologies Limited". Selenium Tower B. Plot No. 31-32, Gachibowli, Financial District, Nanakramguda, Hyderabad - 500 032, within Seven (7) days from the date of publication of this notice, failing which, the Company will proceed to issue letter(s) of confirmation in lieu of duplicate certificate(s) in respect of the aforesaid securities.

for Reliance Industries Limited Savithri Parekh Company Secretary and Compliance Office

Date : July 5, 2024



### BALRAMPUR CHINI MILLS LIMITED

CIN - L15421WB1975PLC030118 Registered Office: "FMC Fortuna", 2nd Floor, 234/3A, A.J.C. Bose Road, Kolkata – 700 020 Tel: +91 33 2287 4749; Fax: +91 33 2287 2887 Email: secretarial@bcml.in; Website: www.chini.com

### INFORMATION REGARDING 48<sup>™</sup> ANNUAL GENERAL MEETING

NOTICE is hereby given that the 48th Annual General Meeting ("AGM") of the Members of Balrampur Chini Mills Limited ("the Company") will be held through VC/OAVM on Wednesday, 31st July, 2024 at 3.30 P.M. (IST) in compliance with the applicable provisions of the Companies Act, 2013 ("the Act") and its Rules made thereunder and the Securities and Exchange Board of India (Listing Obligations and Disclosure Requirements) Regulations, 2015, as amended, (the "Listing Regulations") read with General Circular Nos. 20/2020 dated 5th May, 2020, the latest being 09/2023 dated 25th September, 2023, issued by the Ministry of Corporate Affairs ("MCA") and the Securities and Exchange Board of India (SEBI) Circular No. SEBI/HO/CFD/CFD-PoD-2/P/CIR/2023/167 dated 7th October 2023 to transact the businesses as set out in the Notice of the AGM.

### Service of Notice and Annual Report via e-mail:

In compliance with the abovementioned Circulars, electronic copies of the Notice convening the 48th AGM along with the Explanatory Statement pursuant to the provisions of Section 102 of the Act and the Integrated Annual Report for the Financial Year 2023-24 ("Annual Report"), will be sent within the prescribed time lines by email to all the Members whose email addresses are registered with the Company/Depository Participant(s). The Notice of the AGM along with the Integrated Annual Report will also be available on the Company's website at www.chini.com, the website of the Registrar & Share Transfer Agent, KFin Technologies Limited ("KFin") at the web-link https://evoting.kfintech.com/ and can also be accessed on the websites of the Stock Exchanges where the Equity Shares of the Company are listed i.e. BSE Limited and National Stock Exchange of India Limited at https://www.bseindia.com and https://www.nseindia.com respectively. The Company will also provide physical copies of Notice and the Integrated Annual Report to those shareholders who request for the same.

In compliance with the provisions of Section 108 of the Act, read with Rule 20 of the Companies (Management and Administration) Rules, 2014 and provisions of Regulation 44 of the Listing Regulations, the Members will have an opportunity to cast their votes remotely on the businesses as set forth in the Notice of the AGM through remote e-voting system. Facility for voting through electronic voting system will also be made available at AGM through the e-voting services provided by KFin. Further the Company has engaged the services of KFin to provide VC/OAVM facility for the AGM. The instructions for joining the AGM through VC/OAVM and manner of casting vote through remote e-voting are provided in the Notice of the AGM. The Members who will be attending the AGM through VC/OAVM and who have not cast their vote through remote e-voting can exercise their voting rights at the AGM. The login credentials for casting votes through e-voting shall be made available to the members through email. Members who do not receive email or whose email addresses are not registered with the Company/KFin/Depositories (including Members holding shares in physical form), may generate login credentials by following instructions given in Notes to Notice of AGM. Please note that same login credentials are required for participating in the AGM through VC/OAVM and e-voting on resolutions during the AGM. Members joining the AGM through VC/OAVM shall be counted for the purpose of reckoning the quorum under Section 103 of the Act.

# Manner of Registering/ updating email addresses:

Members holding shares in physical mode and who have not updated their email addresses with the Company are requested to update their email addresses by writing to KFin at: einward.ris@kfintech.com or to the Company at: secretarial@bcml.in along with the copy of the signed request letter mentioning the name, folio no, address of the Member, Form ISR 1 (available on the website of the Company), self-attested copy of the PAN Card and self-attested scanned copy of any document (such as Driving License, Election Identity Card, Passport, etc.) as proof of address of the Member.

Members holding shares in dematerialised mode are requested to register/update their email addresses with the respective Depository Participants.

The Board of Directors, had declared interim dividend @ 300% i.e. Rs. 3.00 per equity share of Re. 1 each at its Meeting held on 7th November, 2023 which was paid to the equity shareholders whose names appeared on the Company's Register of Members or in the records of the depositories as beneficial owners on 20<sup>™</sup> November, 2023. The Board has not proposed any final dividend for the financial year ended 31st March, 2024 and accordingly, the interim dividend paid during the year shall be treated as final dividend. However, in order to receive any future dividend directly in your bank account, kindly register/ update your bank account details.

This Notice is being issued for the information and benefit of all the Members of the Company in compliance with the applicable Circulars of MCA and SEBI.

> For Balrampur Chini Mills Limited Manoj Agarwal Company Secretary & Compliance Officer Membership No.: A18009



NMDC STEEL LIMITED
C/o NMDC Iron & Steel Plant, Post - Nagarnar (Bastar)
Chhattisgarh-494001 GSTIN : 22AAFCN3661C1ZX CIN - U27310CT2015GO1001618 Email: nslcontracts@nmdc.co.in

### **OPEN TENDER ENQUIRY**

NMDC Steel Limited, Nagarnar, invites sealed tenders in two bid systemfor the following: Name of Work: Transportation of HR coils to temporary stock

yard within the premises of NSL Steel Plant, Nagarnar, unloading, stacking and loading of HR coils in to trucks / trailers from temporary stock yard for dispatch to customers. **Tender No** & Date: NSL(Contracts)/HR Coil//Int. transport/2024/454 Dated 06-07-2024, last date & Time for submission of offers as 15.07-2024 by 02.30 PM.

Tender documents can be downloaded from websites vw.nmdc.co.inor www.eprocure.gov.in in tender section.

**HOD** (Contracts)



suance of duplicate Share Certificate(s)



### NOTICE OF LOSS OF SHARE CERTIFICATE

NOTICE is hereby given that the equity Share Certificate(s) of the following shareholder(s) have been reported as lost/misplaced and they have applied for

No. of Certificate Name of Share Folio No. Distinctive Nos. Number Suiit Kumar Sanval 478138 1836 4279543477 - 4279545312 3672

Any person(s) who has/have any claim in respect of the said certificate(s) can lodge such claim with the supporting documents with the Company within 7 days of the publication of this notice, after which no claim will be entertained by the Compa Further, public is hereby warned against purchasing or dealing in any way with the above mentioned share certificate(s). Any person dealing with the above share certificate(s) shall be doing so, solely at his/ her risk as to costs and consequences,

the Company shall in no way be held responsible for such dealing(s). For Oil and Natural Gas Corporation Ltd

(Rajni Kant)
Company Secretary & Compliance Officer



### **GKW LIMITED**

CIN: L27310WB1931PLC007026 Regd. Office: Administrative Building, 1st Floor, 97, Andul Road, Howrah - 711 103, West Bengal Email Id: gkwcal@rediffmail.com; Website: www.gkwltd.com Phone No.: 033 2668 5247/2668 4763, Fax No.: 033 2668 0128 NOTICE OF 94TH ANNUAL GENERAL MEETING

# AND E-VOTING PROCEDURE

NOTICE is hereby given that the 94th Annual General Meeting ('AGM') of Members of GKW Limited ('the Company') will be held on Wednesday, 31st July, 2024 at 3:00 P.M. (IST) through Video Conferencing ('VC') / Other Audio-Visual Means ('OAVM') to transact the businesses, as set out in the Notice convening AGM. The Company has sent Annual Report for the financia year 2023-24 along with the Notice convening AGM, only through electronic mode to the Members whose email addresses are registered with the Company and / or Depositories in accordance with the Circulars issued by the Ministry of Corporate Affairs and Securities and Exchange Board of India from time to time. The Annual Report along with the Notice convening the AGM is also available on the website of the Company at www.gkwltd.com and on the website of Central Depository Services (India) Limited ('CDSL') at www.evotingindia.com. the agency engaged by the Company to provide e-voting

Pursuant to the provisions of Section 108 of the Companies Act, 2013 ('the Act') read with Rule 20 of the Companies (Management and Administration) Rules, 2014 (as amended) and Regulation 44 of Securities and Exchange Board of India (Listing Obligations and Disclosure Requirements) Regulations, 2015, the Company is pleased to provide members, facility to exercise their right to vote on resolutions proposed to be passed at the 94th AGM by electronic means ('remote e-voting'). The voting rights of Members shall be in proportion to the equity shares held by them in the paid-up equity share capital of the Company as on Wednesday, 24th July, 2024 ('cut-off date'). The remote e-voting period commences on Sunday, 28th July, 2024 at 9:00 A.M. and ends on Tuesday, 30th July, 2024 at 5:00 P.M. During this period, the Members may cast their vote

by CDSL for voting thereafter. The facility of e-voting shall also be made available at the AGM and only those Members, who shall be attending the AGM through VC/OAVM facility and had not cast their votes on the Resolutions through remote e-voting and are otherwise not barred from doing so shall be eligible to vote through e-voting system during the AGM.

electronically. The remote e-voting module shall be disabled

Members who have cast their votes by remote e-voting prior to the meeting may also join in the meeting through VC/OAVM but shall not be entitled to cast their vote again.

Members of the Company holding shares either in physical form or in dematerialized form, as on the cut-off date of 24th July, 2024 shall be entitled to avail the facility of remote e-voting as well as voting at the AGM through electronic means. Any person, who acquires shares of the Company and becomes a Member of the Company after the Notice has been sent electronically by the Company, and holds shares as on the cutoff date, may obtain the login ID and password by sending a request to helpdesk.evoting@cdslindia.com. However, if he/she is already registered with CDSL for remote e-voting, then he/she can use his/her existing User ID and password for

For the process and manner of remote e-voting and voting during the AGM, Members may go through the instructions mentioned in the AGM Notice or visit CDSL's website https://www.cdslindia.com and In case of any gueries pertaining to e-voting, Members may refer to the Frequently Asked Questions ("FAQs") and the e-voting manual available at www.evotingindia.com under 'Help' section. In case of any grievances relating to e-voting, please contact Mr. Rakesh Dalvi, Sr. Manager, Central Depository Services (India) Limited, A Wing, 25th Floor, Marathon Futurex, Mafatlal Mill Compounds, N M Joshi Marg, Lower Parel (East), Mumbai - 400013 or send an email to helpdesk.evoting@cdslindia.com or call toll free no. 1800 22 55 33

> For GKW Limited Raju Shaw Company Secretary ACS: 36111

### **IHP FINVEST LIMITED**

CIN: U65920MH1996PLC103184 Construction House, 2nd Floor, 5, Walchar

Ballard Estate, Mumbai 400 001 Tel: +91-22-22618091, +91-22-22705150, Email Id: ihpfinvest@yahoo.co.ir

# NOTICE TO THE SHAREHOLDERS OF 28<sup>™</sup> Annual General Meeting

NOTICE is hereby given that the 28" Annual General Meeting ("AGM") of IHP Finvest Limited ("the Company") will be held on Wednesday, 7th August, 2024 at 3.00 p.m. (IST) through Video Conferencing ("VC") or other Audio Visual Means ("OAVM") to transact the business, set out in the Notice of AGM which is being circulated for convening the AGM.

The Ministry of Corporate affairs (MCA) has vide its General circular(s) No.14/ 2020 dated 8<sup>th</sup> April, 2020, No.17/2020 dated 13<sup>th</sup> April, 2020, No.20/2020 dated 5<sup>th</sup> May, 2020, No.22/2020 dated 15<sup>th</sup> June, 2020, No.33/2020 dated 28<sup>th</sup> September, 2020, No.39/2020 dated 31"December, 2020, No.02/2021 dated 13" January, 2021, No.19/2021 dated 8" December 2021, No.21/2021 dated 14th December, 2021, No.2/2022 dated 5th May, 2022, No.11/2022 dated 28th December, 2022 and No.09/2023 dated 25<sup>th</sup> September, 2023 issued by Ministry of Corporate Affairs ('MCA Circulars') permitted the holding of AGM through VC/OAVM without the physical presence of the Members at a common venue. In compliance with these MCA circulars and the relevant provision of the Companies Act 2013 ("Act"), the 28" AGM of the Members of the Company will be held on Wednesday, 7" August, 2024 at 3.00 p.m. (IST) through VC/OAVM facility provided by National Security Depository Limited ('NSDL') to transact the businesses as set out in the Notice convening the AGM, which will be circulated in due course of time.

In compliance with the Act, the Rules made thereunder and the above circulars, the Notice of the AGM along with the Annual Report for FY 2023-24 will be sent only by electronic mode to those Members whose email addresses are registered with the Company/ Depositories. As per MCA circulars, no physical copies of the 28th AGM Notice and Annual Report for the Financial Year 2023-24 will be sent to any shareholder, except to those shareholders who have requested for the physical copy of the Annual Report 2023-24.

Members may note that the Notice of the AGM and Annual Report 2023-24 will also be available on the website of NSDL https://www.evoting.nsdl.com Members can attend and participate in the AGM through the VC/OAVM

The instructions for joining the AGM are provided in the Notice of the AGM. Members attending the meeting through VC/OAVM shall be counted for the purpose of reckoning the quorum under Section 103 of the Companies Act, 2013. The Company is providing remote e-voting facility (remote e-voting) to all its members to cast their votes on all resolutions set out in the Notice of the AGM. Additionally, the Company is providing the facility of voting through e-voting system during the AGM (e-voting). Detailed procedure for remote e-voting/ evoting is provided in the Notice of the AGM.

If your email ID is already registered with the Company/Depository, login details for e-voting are being sent to your registered email address

The Company has fixed Wednesday, 31st July, 2024 as the 'cut-off date' for determining entitlement of members to cast their vote. In case you have not registered your email address with the Company Depository and or not updated your Bank Account Mandate for receipt of

vidend, please follow below instructions to Register your email-id for obtaining Annual Report and Login details for e-

Receiving dividend/s directly in your Bank Account through Electronic

Clearing Service (ECS) or any other means. Please send a request to the Registrar and Transfer Agent of the Company, M/s MCS Share Transfer Agent Limited (RTA) stating your Folio-No, Name of Shareholder(s), scanned copy of the share certificate (front and back), and PAN (Self-attested scanned copy of PAN Card. Aadhar (Self attested scanned copy of Aadhar card) for

registering email address Following additional details need to be provided for updating bank

Name of the Bank and address of the Branch in which you wish to receive the dividend

The Bank Account type (Savings/Current) Bank account number allotted by your Bank after

implementation of core baking solutions 9-digit MICR code number

11- digit IFSC code and A scanned copy of the cancelled cheque bearing the name of the first shareholder

Please contact your Depository Participant (DP) and register your email address and bank account details in your demat account, as

per the process advised by your DP.

Pursuant to Finance Act 2020, the dividend income will be taxable in the hands of shareholders w.e.f. April 1 2020 and the Company is required to deduct Tax at Source from dividend paid to Shareholders at the prescribed rates. For the prescribed rates for various categories, the shareholders are requested

to refer to the Finance Act, 2020 and amendments thereof. The shareholders

are requested to update their PAN with the Company/RTA (in case of shares held in physical mode) and depositories (in case of shares held in demat mode). A resident individual shareholder with the PAN and who is not liable to pay income tax can submit a yearly declaration in Form No.15G/15H to avail the benefit of no-deduction of tax at source by email to ihpfinvest@yahoo.co.in on or before 27th July, 2024. Shareholders are requested to note their PAN is not registered, the tax will be deducted at a higher rate of 20%. Non-resident shareholders can avail beneficial rates under tax treaty betweer

India and their country of residence, subject to providing necessary documents i.e. no permanent establishment and beneficial ownership declaration. Tax residency certificate, Form 10F, any other documents which may be required to avail the tax treaty benefits by forwarding the above documents by email to ihpfinvest@yahoo.co.in. The aforesaid declaration and docum to be submitted by the shareholders on or before 27th July, 2024. In case of non-availability or non updation of bank details of the Members, the

Company shall dispatch dividend warrant(s) / demand draft(s) to such Members at their address registered with the Company/RTA. By Order of the Board For IHP Finvest Limited

Saishwar Dalvi **Company Secretary** 



Place : Mumbai

Date : 5th July, 2024

VARDHMAN TEXTILES LIMITED CIN: L17111PB1973PLC003345

Date: 5th July, 2024

VARDHMAN ACRYLICS LIMITED CIN: L51491PB1990PLC019212

**VARDHMAN HOLDINGS LIMITED** CIN: L17111PB1962PLC002463

Registered Office: Chandigarh Road, Ludhiana, Punjab, India 141010, Tel. No. 91-161-2228943-48 Fax No.: 91-161- 2601048, Email: secretarial.lud@vardhman.com, Website: www.vardhman.com

# NOTICE

### Mandatory Transfer of Equity Shares of the Company to Investor Education and Protection Fund (IEPF)

Pursuant to the provisions of Section 124 (5) &124(6) of the Companies Act, 2013 (Act) read with the Investor Education and Protection Fund Authority (Accounting, Audit, Transfer and Refund) Rules, 2016 (the "Rules"), as amended from time to time, the Company is required to transfer the unpaid dividend and also the shares for which dividend has not been claimed/paid for seven (7) consecutive years to IEPF Authority ("IEPF Account")

As per the said rules, the Company has sent individual notices to the concerned shareholders who did not claim the dividends for seven consecutive years and whose shares are liable to be transferred to IEPF Account, requesting them to claim the dividend. A list of such shareholders, who have not encashed their dividends for seven consecutive years and whose shares are, therefore, liable for transfer to IEPF Account, is displayed on the website of the Company at www.vardhman.com.

Notice is hereby given to all such shareholders to claim their dividend for the FY 2016-17 and onwards before the same is transferred to the IEPF Account. In case the Company does not receive any communication from the concerned shareholders by September 30, 2024, the Company shall, with a view to comply with the requirement set out in the Rules proceed to initiate action for transfer of unpaid dividend and shares to IEPF

Account without any further notice. Please note that no claim shall lie against the Company in respect of the unclaimed dividend and the shares transferred to IEPF Account.

Shareholders can claim shares and dividend transferred to IEPF Account by complying due procedure given in the Rules, details of which are also available at www.iepf.gov.in. In case the shareholders have any queries in the matter, they may contact to the Investor Service Division: Vardhman Textiles Limited/Vardhman Limited/Vardhman Limited/Vardhman Limited/Vardhman Limited/Vardhman Limited/Vardhman Limited/Vardhman Limited/Vardhman Limited/VardhmAcrylics Limited/ Vardhman Holdings Limited, Vardhman Premises, Chandigarh Road, Ludhiana-141010, e-mail-

> For Vardhman Textiles Limited For Vardhman Acrylics Limited

For Vardhman Holdings Limited (Aakriti Gupta)

(Satin Katyal) Company Secretary **Company Secretary** 

Place: Ludhiana Date: 05/07/2024

(Sanjay Gupta)

secretarial.lud@vardhman.com or call on 0161-2228943-48 ext:1207/1209/1211.

Company Secretary

Place: Kolkata Date: 5th July, 2024

By order of the Board of Directors

ਰਾਮਗੜੀਆ

# <del>ऐस मेदठ</del> /DESH SEWAK

# ਕੇਨਰਾ ਬੈਂਕ

(ਭਾਰਤ ਸਰਕਾਰ ਦਾ ਅਦਾਰਾ)

9736336663, ਈਮੇਲ



ਈ-ਨਿਲਾਮੀ ਵਿਕਰੀ ਨੋਟਿਸ

🕅 ਸਿੰਡੀਕੇਟ Syndicate ਰਿਕਰਵੀ ਅਤੇ ਲੀਗਲ ਸੈਕਸ਼ਨ, ਸਰਕਲ ਦਫਤਰ, ਦੂਜੀ ਮੰਜਿਲ, ਸੈਕਟਰ 34ਏ, ਚੰਡੀਗੜ੍ਹ ਫੋਨ : 0172-2602431, 2663733, ਈਮੇਲ : rlcochd@canarabank.com

ਦਾ ਨਾਂ/ਕਰਜਦਾਰਾਂ/ਗਰੰਟਰਾਂ ਦੇ ਨਾਮ ਅਤੇ ਪਤਾ	ਜਾਇਦਾਦ ਦਾ ਸੰਖੇਪ ਵੇਰਵਾ	ਦਰਸ਼ਾਈ ਮਿਤੀ ਨੂੰ ਕੁੱਲ ਦੇਣਦਾਰੀ	ਰਾਖਵੀਂ ਕੀਮਤ (ਰੂ. ਚ)	ਬਿਆਨ ਰਾਸ਼ੀ ਜਮ੍ਹਾ (ਈਐਮਡੀ) (ਰੂ. 'ਚ)	ਥਾਤਾ ਨਬਰ ਦਾ ਵਰਵਾ ਆਈਐਫਐਸਸੀ ਕੋਡ ਕਬਜੇ ਦੀ ਕਿਸਮ
रेतरा धैंव, धराइ-२ घूग्ंच,	ਮਕਾਨ ਜਾਇਦਾਦ/ਜਮੀਨ ਜਿਸ ਦਾ ਖਾਤਾ	ਮਿਤੀ 30.06.2024 ਨੂੰ		Rs.	209272434
ਸ਼ੀਮਤੀ ਮਮਤਾ, ਮੈਨੇਜਰ,	ਨੰ 327/355, ਖਸਰਾ ਨੇ 1164/877/	ਕੁੱਲ ਦੇਣਦਾਰੀ	40,75,000/-	4,07,500/-	CNRB0018173
ਨੇ : 01602-280087.	7(0-4), 1921/1166/878(0-2),	Rs. 3,16,835.81 ਜਮੂ	੍ਹਾ ਮਿਤੀ 1.07.2	.024 ਤੇਂ ਬਣਦਾ	ਸੈਕੇਤਿਕ ਕਬਜਾ
239236162, 9736336663,	ਕਿਟੇ 2, 6 ਬਿਸਵੇਂ ਦਾ 1/2 ਹਿਸਾ ਜੌਕਿ	ਬਿਆਜ ਅਤੇ ਹੋਰ ਬਿਆਜ	ਜ ਅਤੇ ਖਰਚੇ ਇਸ	ਉਪਰੰਤ	naisa adu.
ਈਮੇਲ:	03 ਬਿਸਵਾ ਸਥਿਤੀ ਪਿੰਡ ਖਾਨਪੁਰ, ਹਦਾ	ਸਤ ਨੂੰ 183, ਤਹਿ. ਖਰ	ੜ, ਜ਼ਿਲਾ ਐਸਏਐ	ਸ ਨਗਰ ਮੇਹਾਲੀ ਰਾ	ਹੀ ਵਿਕਰੀ ਡੀਡ ਨੂੰ 1484
8173@canarabank.com	ਮਿਤੀ 4.7.2007	,	,		
ਰ । ਸੀਮਤੀ ਸਲਦੀਤ ਕੌਰ ਮਤ	ਨੀ ਸਵਾ ਸੀ ਕਸਮੀਰ ਸਿੰਘਾ ਮੁਕਾਨ ਨੂੰ 101	ਏ ਸੈਕਟਰ 12 ਰਣਜੀਤ 2	ਨਗਰ ਮਰਤ ਹਿਲ	ਾ ਐਸਏਐਸ ਨਗਰ-।	40301 2 ਸੀ ਗਰਵਿੰਦਰ

ਕਰਜਦਾਰ ਸਿੰਘ ਪੁੱਤਰ ਸ਼੍ਰੀ ਕੇਸ਼ਮੀਰਾ ਸਿੰਘ, ਮਕਾਨ ਨੂੰ 101ਏ ਸੈਕਟਰ 12, ਰਣਜੀਤ ਨਗਰ, ਖਰੜ, ਜਿਲਾ ਐਸਏਐਸ ਨਗਰ-140301, ਗਰੰਟਰ : ਸ਼੍ਰੀ ਬਲਬੀਰ ਸਿੰਘ ਪੁੱਤਰ ਸ਼੍ਰੀ ਸੁਰੇਜੀਤ ਸਿੰਘ

ਪਿੰਡ ਕਾਟਲਾ ਨਿਨੰਗ, ਤਹਿ. ਅਤੇ ਜਿਲਾ ਰੇਪੜ 140301 ਜਾਇਦਾਦ ਮਿਣਤੀ 0ਬੀ-2ਬੀ ਜੋ ਕਿ 100 |ਮਿਤੀ 02.07 2024 ਨੂੰ 209272434 ਕੇਨਰਾ ਬੈਂਕ, 12,75,000/-ਵਰਗ ਗਜ਼. ਜਿਸ ਦਾ ਖੇਵਟ ਨੂੰ 126. ਕਿੱਲ ਦੇਣਦਾਰੀ CNRB0003901 ਐਸਐਮਈ ਪਟਿਆਲਾ ਬਾਂਚ, ਖਤੇਨੀ ਨੂੰ 369, ਖਸਰਾ ਨੂੰ 79ਮਿਨ/3-3, **Rs. 11,93,203.55** ਜਮ੍ਹਾ ਮਿਤੀ 03.07.2024 ਤੋਂ ਬਣਦਾ ਸ਼੍ਰੀਮਤੀ ਮੋਨੀਆ ਗੁਪਤਾ, ਮੈਨੇਜਰ, ਮੋ : 8437243901, 81ਮਿਨ/1-13, ਕਿਟੇ 2, ਕੁਲ 4ਬੀ 16 ਬਿਆਜ ਅਤੇ ਹੋਰ ਬਿਆਜ ਅਤੇ ਖਰਚੇ ਇਸ ਉਪਰੰਤ

ਦੇਵੀ ਪਤਨੀ ਸ਼੍ਰੀ ਸ਼ਿਵ ਕੁਮਾਰ ਦੇ ਨਾਂ ਹੈ, ਰਾਹੀਂ ਰਜਿ. ਵਿਕਰੀ ਡੀਡ ਨੂੰ 14481 ਮਿਤੀ 21.03.2016 ਅਤੇ ਇਤਕਾਲ ਨੂੰ 18988 ਕਰਜਦਾਰ : ਸ੍ਰੀ ਸ਼ਿਵ ਕੁਮਾਰ ਪੁੱਤਰ ਸ੍ਰੀ ਸ਼ਿਵ ਬਿਹਾਰ ਸਿੰਘ, ਡੀ-308, ਫੇਕਲ ਪੁਆਇੰਟ, ਪਟਿਆਲਾ, ਪੰਜਾਬ 147001, ਗਰੈਟਰ/ਗਿਰਵੀਕਾਰ : ਸ੍ਰੀ ਉਸ਼ਾ ਦੇਵੀ ਪਤਨੀ ਸ੍ਰੀ ਸ਼ਿਵ ਕੁਮਾਰ ਸਿੰਘ, #ਡੀ-308, ਅਲੀਪੁਰ ਅਰਾਰੀਆਂ ਫੋਕਲ ਪੁਆਇਟ, ਪਟਿਆਲਾ, ਪੰਜਾਬ 147001

ਬੀ ਦਾ 2/96 ਹਿਸਾ ਜੋ ਕਿ 100 ਵਰਗ ਗਜ ਸਥਿਤੀ ਪਿੰਡ ਅਲੀਪੁਰ ਅਰਾਰੀਆਂ ਪਟਿਆਲਾ, ਜਿਲਾ ਪਟਿਆਲਾ ਪੰਜਾਬ ਜੋ ਸ਼ੀਮਤੀ ਉਸ਼

ਜਾਇਦਾਦ ਜੇ ਕਿ ਪਲਾਟ ਨੂੰ 83 'ਤੇ ਕੁੱਲ ਦੇਣਦਾਰੀ 209272434 ਕੇਨਰਾ ਬੈਂਕ, ਆਰਏਐਚ ਅੰਮ੍ਰਿਤਸਰ ਬਣਿਆ ਮਕਾਨ ਕੁਲ ਖੇਤਰ 109.48 **Rs. 11,88,000**/-2,90,000/-ਬ੍ਰਾਂਚ, ਸ੍ਰੀ ਸਤਨਾਮਵੀਰ ਸਿੰਘ, ਸੀਨੀ CNRB0006232 ਵਰਗ ਗਜ ਜਿਸ ਦਾ ਖਸਰਾ ਨੂੰ 15//8, ਜਮਾਂ ਹੋਰ ਬਿਆਜ ਸੰਕੇਤਿਕ ਕਬਜਾ ਮੈਨੇਜਰ, ਮੋ.: 9878006036 15//3ਮਿਨ. ਸਥਿਤੀ ਪਿੰਡ ਖੈਰਾਬਾਦ, ਅੰਮ੍ਰਿਤਸਰ ਤਹਿ ਅਤੇ ਜਿਲਾ ਅੰਮ੍ਰਿਤਸਰ ਜਾਇਦਾਦ ਕੁਲ : 109.48 ਵਰਗ ਗਜ, ਚਾਰਦੀਵਾਰੀ 8195950061, ਈਮੇਲ: ਊਤਰ : ਪਲਾਟ ਨੂੰ 84, ਦੁਖਣ : ਪਲਾਟ ਨੂੰ 82, ਪੂਰਬ : ਰੋਡ 22 ਫੁਟ ਚੇੜਾ, ਪਛਮ : ਪਲਾਟ ਨੂੰ 98

ਕਰਜਦਾਰ : 1. ਸ਼ੀਮਤੀ ਸੰਜਨਾ ਪਤਨੀ ਸ਼੍ਰੀ ਪਰਦੀਪ ਕੁਮਾਰ, ਮਕਾਨ ਨੰ 1986 3091, ਚੀਲ ਮੰਡੀ, ਗਲੀ ਦਾਬਘਰਾਂ ਅੰਮ੍ਰਿਤਸਰ, ਅੰਮ੍ਰਿਤਸਰ 143001, 2. ਸੰਯਮ ਮਹਾਜਨ ਪੁੱਤਰ ਸ਼੍ਰੀ ਪਰਦੀਪ ਕੁਮਾਰ, ਮਕਾਨ ਨੂੰ 1986 2 ਗਲੀ ਦਾਬਘਰਾ, ਚੀਲ ਮੰਡੀ ਮਾਹਨ ਸਿੰਘ ਗੇਟ, ਅੰਮ੍ਰਿਤਸਰ 143001 65. ਕਰਜਦਾਰੂ : ਸ਼੍ਰੀ ਸੁਰਿਦਰ ਸਿੰਘ ਪੁੱਤਰ ਸ਼੍ਰੀ |ਸਾਰੇ ਅਤੇ ਅਹਿਮ ਹਿਸੀਆਂ ਵਿਚੇਂ | ਕੁੱਲ ਦੇਣਦਾਰੀ 209272434

Rs. 9,65,000/-ਮਨੌਹਰ ਸਿੰਘ, 245 ਗੁਮਤਲਾ, ਗੁਮਤਲਾ ਰਿਹਾਇਸੀ ਜਾਇਦਾਦ ਕੁਲ ਖੇਤਰ ਮਿਣਤੀ Rs. 7,70,000/-96.000/-CNRB0006232 ਸਬ ਅਰਬਨ, ਤਹਿ. ਅਤੇ ਜ਼ਿਲਾ ਅੰਮ੍ਰਿਤਸਰ 48.50 ਵਰਗ ਗਜ ਜਿਸ ਦਾ ਖਸਰਾ ਨੂੰ ਜਿਸਾਂ ਹੋਰ ਬਿਆਜ ਭੌਤਿਕ ਕਬਜਾ 73//17/1 ਮਿਨ ਸਥਿਤੀ ਗੁਮਤਲਾ ਸਬ ਅਰਬਨ, ਆਬਾਦੀ ਗੁਮਤਲਾ ਕਲੋਨੀ, ਨਿਊ ਗੁਰਨਾਮ ਨਗਰ, ਅੰਮ੍ਰਿਤਸਰ, ਪੰਜਾਬ, ਹਦਬਸਤ 370 ਰਾਹੀਂ ਜਮਾਂਬੰਦੀ ਸਾਲ 2014-15

ਹੋਰ ਨਿਯਮ ਅਤੇ ਸ਼ਰਤਾਂ : - ਇਹ ਵਿਕਰੀ ਸਕਿਊਰਿਟੀ ਇਸਟਰਸਟ (ਇਨਫੋਰਸਮੈਂਟ) ਰਲ 2002 ਤਹਿਤ ਦਰਸ਼ਾਈਆਂ ਅਤੇ ਹੇਠ ਲਿਖੀਆਂ ਸ਼ਰਤਾਂ ਮਤਾਬਿਕ ਹੋਵੇਗੀ। 1.ਈ ਨਿਲਾਮੀ "ਜਿਵੇਂ ਹੈ ਜਿਥੇ ਹੈ, ਅਤੇ ਜੇ ਕੁਝ ਹੈ ਉਥੇ ਹੈ", ਦੇ ਆਧਾ 'ਤੇ ਕੀਤੀ ਜਾਵੇਗੀ । 2. ਬੈਂਕ ਦੇ ਰਿਕਾਰਡ ਮੁਤਾਬਿਕ ਜਾਇਦਾਦ ਵਿਰੁੱਧ ਸਥਾਨਕ ਸਵੈ ਸਰਕਾਰ ਵੱਲ ਬਕਾਏ ਦੀ ਜਾਣਕਾਰੀ ਬੈਂਕ ਨੂੰ ਨਹੀਂ ਹੈ, ਕਿਉਂਕਿ ਇਸ ਸਬੰਧੀ ਕੇ ਈ ਨੇਟਿਸ ਪ੍ਰਾਪਤ ਨਹੀਂ ਹੋਇਆ ਹੈ। ਖਰੀਦਦਾਰ ਨੂੰ ਅਜਿਹਾ ਕੋਏ ਬਕਾਇਆ ਜੇਕਰ ਹੈ ਦੀ ਅਦਾਇਗੀ ਕਰਨੀ ਹੋਵੇਗੀ। 3. ਨਿਲਾਮੀ/ਬੋਲੀ ਵੈੱਬਸਾਈਟ https://canarabank.auctiontiger.net ਰਾਹੀਂ ਔਨਲਾਈਨ ਇਲੈਕਟਾਨਿਕ ਬੋਲੀ ਰਾਹੀਂ ਹੋਵੇਗੀ। ਬੋਲੀਕਾਰਾਂ ਨੂੰ ਈ-ਨਿਲਾਮੀ ਵਿਕਰੀ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਵਿਸਤਿਤ ਸ਼ਰਤਾਂ ਲਈ ਵੈਬਸਾਈਟ ਨੂੰ ਦੇਖਣ ਦੀ ਸਲਾਹ ਦਿੱਤੀ ਜਾਂ ਕੀਤਾ ਜਾ ਸਕਦਾ ਹੈ, 4. ਜਾਇਦਾਦ ਦਾ ਨਿਰੀਖਣ ਅਧਿਕਾਰਤ ਅਫ਼ਸਰ ਤੋਂ ਪਹਿਲਾਂ ਮੁਲਾਕਾਤ ਦਾ ਸਮਾਂ ਲੈ ਕੇ ਲੜੀ ਨੈ: 1 ਤੋਂ 55 ਲਈ ਮਿੜੀ : 15.07.2024 ਅਤੇ 16.07.2024 ਅਤੇ ਲੜੀ ਨੈ: 56 ਤੋਂ 65 ਲਈ ਮਿੜੀ : 29.07.2024 ਅਤੇ ਮਿੜੀ : 30.07.2024 ਸ਼ਾਮ 3:00 ਤੋਂ 5:00 ਵਜੇ ਦਰਮਿਆਨ ਕੀਤਾ ਜਾ ਸਕਦਾ ਹੈ। ਜਾਇਦਾਦ ਰਾਖਵੀਂ ਕੀਮੜ ਤੋਂ ਘੱਟ ਵਿੱਚ ਨਹੀਂ ਵੇਚੀ ਜਾਵੇਗੀ ਅਤੇ ਭਾਗੀਦਾਰ ਬੋਲੀਕਾਰ ਨਿਲਾਮੀ ਪੁਕੀਰਿਆ ਦੌਰਾਨ ਆਪਣੀ ਬੋਲੀ ਵਧਾ ਸਕਦੇ ਹਨ। 6 ਰਾਖਵੀਂ ਕੀਮਤ ਦਾ 10 ਫੀਸਦੀ ਈਐਮਡੀ ਰਕਮ ਡਿਮਾਂਡ ਭਾਫਟ ਰਾਹੀਂ ਸੰਬੰਧਿਤ ਬਾਂਚ ਦੇ ਅਧਿਕਾਰਤ ਅਫ਼ਸਰ ਕੈਨੇਰਾ ਬੈਂਕ ਦੇ ਪੱਖ ਵਿੱਚ ਅਤੇ ਆਰਟੀਜੀਐਸ/ਐਨਈਐਫਟੀ/ਫੇਡ ਟਾਂਸਫਰ/ਬੈਂਕਰ ਚੈਕ (ਹੋਰ ਕੇਈ ਮਾਧਿਅਮ) ਦੁਆਰਾ ਕੈਨੇਰਾ ਬੈਂਕ ਦੀ ਸਬੰਧਿਤ ਬਾਂਚ ਦੇ ਖਾਤੇ ਵਿਖੇ ਲੜੀ ਨੈ: 1 ਤੋਂ 55 ਲਈ ਮਿਤੀ : 22.07.2024 ਅਤੇ ਲੜੀ ਨੈ 56 ਤੋਂ 65 ਲਈ ਮਿਤੀ : 06.08.2024 ਸ਼ਾਮ 5:00 ਵਜੇ ਤੱਕ ਜਮਾ ਕਰਵਾਈ ਜਾਵੇ। 7. ਚਾਹਵਾਨ ਬੋਲੀਕਾਰ ਕੋਲ ਯੋਗ ਡਿਜ਼ੀਟਲ ਹਸਤਾਖਰ ਸਰਟੀਫਿਕੇਟ ਅਤੇ ਈਮੇਲ ਪਤਾ ਹੋਣਾ ਚਾਹੀਦਾ ਹੈ। ਡਿਜ਼ੀਟਲ ਹਸਤਾਖਰਾਂ ਦੇ ਸਥਾ ਵਿੱਚ ਵੇਰਵਿਆਂ ਲਈ ਕਿਹਾ ਕਰਕੇ ਸੇਵਾ ਪਦਾਤਾ (ਮੈਸ ਈ-ਪਰੋਕਓਰਮੈਂਟ ਟੈਕਨਾਲਜਿਜ ਪਾਇ ਲਿਖ (ਆਕਸਨ ਟਾਈਗਰ) ਬੀ-704 ਵਾਲ ਸਟਰੀਟ-2, ਸਾਹਖਣੇ ਓਰੀਐਂਟ ਕਲੱਬ, ਨੇੜੇ ਗਜ਼ਰਾਜ ਕਾਲਜ, ਏਲੀਸ ਬਿਜ, ਅਹਿਮਦਾਬਾਰ 380006, ਗੁਜਰਾਤ (ਭਾਰਤ) ਸਪੂਰਕ ਵਿਅਕਤੀ : ਸੀ ਪਰਵੀਨ ਕਮਾਰ ਥੀਵਰ, ਮੇਬਾ, ਨੇ. 9722778828 ਫੋਨ. 079–68136891 ਸਪੇਰਟ ਸਪੂਰਕ ਵਿਅਕਤੀ ਮੇਬ . 9265562818/9265562821, ਫੋਨ. 079–68136842/6837 6875, ਈਮੇਲ: support@autiontiger.net; parveen.thevar@autiontiger.net) 'ਤੇ ਸੰਪਰਕ ਕਰੋ। ਈਐਮਡੀ ਰਕਮ ਦੇ ਭੂਗਤਾਨ ਦੀ ਉਸੇ ਮਿਤੀ 'ਤੇ ਤੁਰੰਤ ਬੇਲੀਕਾਰ ਡਿਜੀਟਲ ਦਸਤਖਤ ਪ੍ਰਾਪਤ ਕਰਨ ਲਈ ਉਕਤ ਸੇਵ ਪਦਾਤਾ ਨਾਲ ਸੰਪਰਕ ਕਰਨਗੇ (ਜੇਕਰ ਯੋਗ ਡਿਜੀਟਲ ਦਸਤਖਤ ਨਹੀਂ ਹਨ)।8 ਈਐਮਡੀ ਦੀ ਰਕਮ ਦਾ ਭੁਗਤਾਨ ਕਰਨ ਤੇਂ ਬਾਅਦ, ਇੱਛੁਕ ਬੋਲੀਕਾਰਾਂ ਨੂੰ ਲੜੀ ਨੇ: 1 ਤੋਂ 55 **ਲਈ ਮਿਤੀ** : 22.07.2024 ਨੂੰ ਜਾਂ ਇਸ ਤੋਂ ਪਹਿਲ ਅਤੇ ਲੜੀ ਨੈ: 56 ਤੋਂ 65 ਲਈ ਮਿਤੀ : 06.08.2024 ਸ਼ਾਮ 5:00 ਤੱਕ ਹੇਠਾਂ ਦਿੱਤੇ ਦਸਤਾਵੇਜ਼ਾਂ∕ਵੇਰਵਿਆਂ ਦੀ ਇੱਕ ਕਾਪੀ ਕੈਨੇਰਾ ਬੈਂਕ ਦੇ ਸਬੈਧਿਤ ਬਾਂਚ ਵਿਖੇ ਹੱਥੀ ਜਾਂ ਈਮੇਲ ਰਾਹੀਂ ਜਮਾ ਕਰਵਾਈ ਜਾਵੇ। ੳ. ਈਐਮਡੀ ਰਕ ਲਈ ਡਿਮਾਂਡ ਡਾਵਟ/ਪੇ-ਆਰਡਰ ਜੇਕਰ ਆਰਟੀਜੀਐਸ/ਐਨਈਐਵਟੀ ਰਾਹੀਂ ਅਦਾ ਕੀਤੀ ਹੈ ਤਾਂ ਯੂਟੀਆਰ ਨੰ: ਸਮੇਤ ਭੁਗਤਾਨ ਰਸੀਦ, ਅ. ਪੈਨ ਕਾਰਡ ਦੀਆਂ ਫੋਟੋ ਕਾਪੀਆਂ, ਆਈਡੀ ਪਰੂਫ਼ ਅਤੇ ਪਤੇ ਦਾ ਸਬੂਤ, ਹਾਲਾਂਕਿ, ਸਫਲ ਬੋਲੀਕਾ ਨੂੰ ਬੋਲੀ ਦੀ ਰਕਮ ਦੇ 25% ਦੀ ਬਕਾਇਆ ਰਕਮ ਦਾ ਭੁਗਤਾਨ ਕਰਨ ਵੇਲੇ ਇਹ ਦਸਤਾਵੇਜ਼ ਮੂਲ ਰੂਪ ਵਿੱਚ ਬੈਂਕ ਨੂੰ ਪੇਸ਼ ਕਰਨੇ ਹੇਣਗੇ। ੲ. ਬੋਲੀਕਾਰ ਦਾ ਨਾਮ, ਸੰਪਰਕ ਨੰਬਰ ਪਤਾ, ਈ ਮੇਲ-ਆਈ ਡੀ. ਸ. ਈਐਮਡੀ ਦੀ ਔਨਲਾਈ. ਰਿਫੇਡ ਲਈ ਬੇਲੀਕਾਰ ਦੇ ਖਾਤੇ ਦਾ ਵੇਰਵਾ। 9 ਇਛੁੱਕ ਬੇਲੀਕਾਰਾਂ ਨੂੰ ਪੋਰਟਲ https://canarabank.auctiontiger.net 'ਤੇ ਆਪਣੇ ਨਾਮ ਰਜਿਸਟਰ ਕਰਾਉਣੇ ਚਾਹੀਦੇ ਹਨ ਅਤੇ ਆਪਣਾ ਯੂਜ਼ਰ ਆਈਡੀ ਅਤੇ ਪਾਸਵਰਡ ਮੁਫਤ ਪ੍ਰਾਪਤ ਕਰਨਾ ਚਾਹੀਦਾ ਹੈ। ਸੰਭਾਵੀ ਬੋਲੀਕਾਰ ਸੇਵਾ ਪਦਾਤਾ ਮੈਸ. ਈ-ਪਰੇਕਓਰਮੈਂਟ ਟੈਕਨਾਲਜਿਜ ਪਾਇ. ਲਿਮ. (ਆਕਸ਼ਨ ਟਾਈਗਰ), ਸੰਪਰਕ ਵਿਅਕਤੀ : ਸੀ ਪਰਵੀਨ ਕਮਾਰ ਥੀਵਰ, ਮੇਬਾ. ਨੰ. 9722778828 ਫੋਨ. 079–68136891 ਸਪੇਰ ਸੰਪਰਕ ਵਿਅਕਤੀ ਮੇਬ. 9265562818/9265562821, ਫੋਨ. 079–68136842/6837/6875, ਈਮੇਲ: support@autiontiger.net; parveen.thevar@autiontiger.net ਤੋਂ ਈ-ਨਿਲਾਮੀ ਲਈ ਔਨਲਾਈਨ ਸਿਖਲਾਏ ਲੈ ਸਕਦਾ ਹੈ। 10. ਅਸਫ਼ਲ ਬੋਲੀਕਾਰ ਦੁਆਰਾ ਜਮ੍ਹਾ ਕੀਤੀ ਗਈ ਈਐਮਡੀ ਵਿਕਰੀ ਦੀ ਪੁਸ਼ਟੀ ਦੇ 2 ਦਿਨਾਂ ਦੇ ਅੰਦਰ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਈਐਮਡੀ 'ਤੇ ਕੋਈ ਵਿਆਜ ਨਹੀਂ ਹੋਵੇਗਾ। 11. ਨਿਲਾਮੀ ਰਾਖਵੀਂ ਕੀਮਨ 'ਤੇ ਸ਼ੁਰੂ ਹੋਵੇਗੀ, ਜਿਵੇਂ ਕਿ ਉੱਪਰ ਦੱਸਿਆ ਗਿਆ ਹੈ। ਬੋਲੀਕਾਰ ਆਪਣੀਆਂ ਪੇਸ਼ਕਸ਼ਾਂ ਨੂੰ ਰੂ. 50,000/- ਦੇ ਗੁਣਾਕ ਲੜੀ ਨੇ 59 ਲਈ ਅਤੇ ਰੂ. 1,00,000/- ਦੇ ਗੁਣਾਕ ਜਾਇਦਾਦ ਲੜੀ ਨੰਬਰ 7 ਅਤੇ 61 ਲਈ ਅਤੇ ਰੂ 5,00,000 – ਜਾਇਦਾਦ ਲਈ ਲੜੀ ਨੂੰ 47 ਲਈ ਅਤੇ ਬਾਕੀਆਂ ਸਾਰੀਆਂ ਜਾਇਦਾਦਾਂ ਲਈ 10,000/– ਦੇ ਗੁਣਾਂਕ ਵਧਾ ਸਕਦੇ ਹਨ।'ਆਨਲਾਈਨ' ਨਿਲਾਮੀ ਦੇ ਬਦ ਹੋਣ 'ਤੇ ਸਭ ਤੋਂ ਉੱਚੀ ਬੋਲੀ (ਰਾਖਵੀ ਕੀਮਤ ਤੋਂ ਘੱਟ ਨਹੀਂ) ਜਮ੍ਹਾਂ ਕਰਨ ਵਾਲੇ ਬੋਲੀਕਾਰ ਨੂੰ ਸਫਲ ਬੋਲੀਕਾਰ ਵਜੋਂ ਐਲਾਨਿਆ ਜਾਵੇਗਾ। ਸਫਲ ਬੋਲੀਕਾਰ ਦੇ ਹੱਕ ਵਿੱਚ ਵਿਕਰੀ ਦੀ ਪੁਸ਼ਟੀ ਕੀਤੀ ਜਾਵੇਗੀ ਜੋ ਸੁਰੱਖਿਅਤ ਲੈਣਦਾਰ ਦੀ ਪੁਸ਼ਟੀ ਦਾ ਵਿਸ਼ਾ ਹੋਵੇਗੀ। 12. ਸਫਲ ਬੋਲੀਕਾਰ ਨੂੰ ਵਿਕਰੀ ਕੀਮਤ ਦਾ 25% (ਪਹਿਲ ਹੀ ਭੂਗਤਾਨ ਕੀਤਾ ਗਿਆ ਈ.ਐੱਮ.ਡੀ. ਸਮੇਤ) ਉਸ ਨੂੰ ਸਫ਼ਲ ਬੋਲੀਕਾਰ ਐਲਾਨ ਉਪਰੇਤਰ ਉਸੇ ਵੇਲੇ ਜਮ੍ਹਾ ਕਰਨਾ ਹੋਵੇਗਾ ਅਤੇ ਸੁਰੱਖਿਅਤ ਲੈਣਦਾਰ ਦੁਆਰਾ ਵਿਕਰੀ ਦੀ ਪੁਸ਼ਟੀ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਬਕਾਇਆ ਰਾਸ਼ ਜਮੂਾ ਕਰਨੀ ਹੋਵੇਗੀ । ਜੇਕਰ ਸਫਲ ਬੇਲੀਕਾਰ ਉੱਪਰ ਦੱਸੀ ਮਿਆਦ ਦੇ ਅੰਦਰ ਵਿਕਰੀ ਮੁੱਲ ਦਾ ਭੂਗਤਾਨ ਕਰਨ ਵਿੱਚ ਅਸਫਲ ਰਹਿਦਾ ਹੈ, ਤਾਂ ਉਸ ਦੁਆਰਾ ਕੀਤੀ ਗਈ ਜਮ੍ਹਾਂ ਕਕਮ ਨੂੰ ਅਧਿਕਾਰਤ ਅਫ਼ਸਰ ਦੁਆਰਾ ਬਿਨਾਂ ਕਿਸੇ ਨੇਟਿ ਦੇ ਜ਼ਬਤ ਕਰ ਲਿਆ ਜਾਵੇਗਾ ਅਤੇ ਜਾਇਦਾਦ ਨੂੰ ਤੁਰੰਤ ਦੁਬਾਰਾ ਵਿਕਰੀ ਲਈ ਰੱਖਿਆ ਜਾਵੇਗਾ। 13. ਕਨਵੈਂਸ, ਸਟੈਂਪ ਡਿਊਟੀ ਅਤੇ ਰਜਿਸਟੇਸ਼ਨ ਖਰਚੇ ਆਦਿ, ਜਿਵੇਂ ਕਿ ਲਾਗੂ ਹੁੰਦਾ ਹੈ ਦੇ ਸਾਰੇ ਖਰਚੇ ਸਫ਼ਲ ਬੇਲੀਕਾਰ ਨੂੰ ਅਦਾ ਕਰਕ ਹੋਣਗੇ।14. ਜੇਕਰ ਜਾਇਦਾਦ ਦੀ ਵਿਕਰੀ ਦੀ ਰਕਮ ਰ. 50.00 ਲੱਖ ਜਾਂ ਇਸ ਤੋਂ ਵੱਧ ਹੈ ਤਾਂ ਸਫਲ ਬੋਲੀਕਾਰ ਦਾ ਸਰੇਤ 'ਤੇ ਟੀਡੀਐਸ 1 ਫੀਸਦੀ ਦੀ ਦਰ ਨਾਲ ਕਟੋਤੀ ਕੀਤੀ ਜਾਵੇਗੀ ਅਤੇ ਇਸ ਨੂੰ ਫਾਰਮ 26ਕਿੳਬੀ ਵਿੱਚ ਚਲਾਨ ਪੇਸ਼ ਕਰਕੇ ਅਤੇ ਟੀਡੀਐਸ ਸਰਟੀਫਿਕੇਟ ਦੀ ਅਸਲ ਰਸੀਦ ਬੈਂਕ ਨੂੰ ਜਮ੍ਹਾ ਕਰਾਉਣੀ ਪਵੇਗੀ। 15 ਚੱਲ ਜਾਇਦਾਦ ਦੀ ਵਿਕਰੀ ਵਿਖੇ ਵਿਕਰੀ ਕੀਮਤ 'ਤੇ ਜੀਐਸਟੀ ਲਾਗੂ ਹੋਵੇਗੀ। 16. ਅਧਿਕਾਰਤ ਅਫ਼ਸਰ ਬਿਨਾਂ ਕੋਈ ਕਾਰਨ ਦੱਸੇ ਈ ਨਿਲਾਮੀ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਮੂਲਤਵੀ/ਰੱਦ ਕਰਨ ਜਾਂ ਬਦਲਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ। 17. ਹੋਰ ਵੇਰਵਿਆਂ ਲਈ ਸਬੰਧਤ ਸ਼ਾਖਾ ਜਾਂ ਸੇਵਾ ਪਦਾਤਾ ਮੈਸ. ਈ-ਪਰੇਕਓਕਮੈਂਟ ਟੈਕਨਾਲਜਿਜ ਪਾਇ. ਲਿਮ. (ਆਕਸ਼ਨ ਟਾਈਗਰ ਸੰਪਰਕ ਵਿਅਕਤੀ : ਸ੍ਰੀ ਪਰਵੀਨ ਕੁਮਾਰ ਥੀਵਰ, ਮੋਬਾ. ਨੰ. 9722778828 ਫੋਨ. 079-68136891 ਸੁਪੇਰਟ ਸੰਪਰਕ ਵਿਅਕਤੀ ਮੋਬ. 9265562818/9265562821, ਫੋਨ. 079-68136842/6837/6875, ਈਮੋਲ support@autiontiger.net; parveen.thevar@autiontiger.net ਜਾਂ ਕੇਨਰਾ ਬੈਂਕ ਦੀ ਵੈਬਸਾਈਟ www.canarabank.com 'ਤੇ ਸੰਪਰਕ ਕਰੇ। ਵਿਕਰੀ ਦੇ ਵਿਸਤਿਤ ਨਿਯਮਾਂ ਅਤੇ ਸ਼ਰਤਾਂ ਲਈ ਕਿਰਪਾ ਕਰਕੇ ਕੇਨਰਾ ਬੈਂ ਦੀ ਵੈੱਬਸਾਈਟ (www.canarabank.com) ਵਿੱਚ ਦਿੱਤੇ ਗਏ ਲਿੰਕ 'ਈ-ਨਿਲਾਮੀ' 'ਤੇ ਪਹੁੰਚ ਕਰੇ।

ਖਾਸ ਹਦਾਇਤਾਂ/ਸਾਵਧਾਨੀ

ਬੇਲੀਕਾਰਾਂ ਦੁਆਰਾ ਆਪਣੇ ਹਿੱਤ ਵਿੱਚ ਆਖਰੀ ਮਿੰਟਾਂ∠ਪਲਾਂ ਵਿਖੇ ਬੇਲੀ ਤੋਂ ਗੁਰੇਜ ਕੀਤਾ ਜਾਵੇ। ਨਾ ਕੇਨਰਾ ਬੈਂਕ ਅਤੇ ਨਾ ਹੀ ਸਰਵਿਸ ਪ੍ਰੋਵਾਈਡਰ ਬੋਲੀਕਾਰ ਜਾਂ ਵੈਡਰ ਵੱਲੇਂ ਕਿਸੇ ਲੈਪਸ, ਫੇਲੀਅਰ (ਇੰਟਰਨੈਟ ਫੇਲੀਅਰ, ਪਾਵਰ ਫੇਲੀਅਰ ਆਦਿ) ਲਈ ਜਿੰਮੇਵਾਰ ਹੇਣਗੇ। ਅਜਿਹੇ ਅਚਨਚੇਤ ਸਥਿਤੀ ਤੋਂ ਬਚਣ ਲਈ ਬੇਲੀਕਾਰਾਂ ਨੂੰ ਬੇਨਤੀ ਹੈ ਕਿ ਉਹ ਜਰੂਰੀ ਬੈਦੇਬਸਤ ਕਰਨ ਜਿਵੇ ਕਿ ਬੈਕਅਪ, ਪਾਵਰ ਸਪਲਾਈ ਅਤੇ ਕੁਝ ਵੀ ਲੌੜੀਦੀਂ ਹੈ ਤਾਂ ਜੇ ਅਜਿਹੀ ਸਥਿਤੀ ਤੇਂ ਬਚਿਆ ਜਾ ਸਕੇ ਅਤੇ ਨਿਲਾਮੀ ਸਫਲਤਾਪੂਰਵਕ ਭਾਗ ਲਿਆ ਜਾ ਸਕੇ।

ਲੜੀ ਨੂੰ 1 ਤੋਂ 55 ਲਈ 15 ਦਿਨਾਂ ਦਾ ਵਿਕਰੀ ਨੋਟਿਸ ਅਤੇ ਲੜੀ ਨੂੰ 56 ਤੋਂ 65 ਲਈ 30 ਦਿਨਾਂ ਦਾ ਵਿਕਰੀ ਨੋਟਿਸ (ਸਕਿਊਰਿਟੀ ਇਸਟਰਸਟ ਰੂਲ 2002 ਦੇ ਸੋਧ ਮੁਤਾਬਿਕ)

ਮਿਤੀ: 05.07.2024 ਸਥਾਨ : ਚੰਡੀਗੜ੍ਹ ਅਧਿਕਾਰਤ ਅਫ਼ਸਰ, ਕੇਨਰਾ ਬੈਂਕ



ਵਰਧਮਾਨ ਟੈਕਸਟਾਈਲਜ਼ ਲਿਮਟਿਡ ਸੀਆਈਐਨ:L17111PB1973PLC003345

ਵਰਧਮਾਨ ਐਕਰੀਲਿਕਸ ਲਿਮਟਿਡ ਸੀਆਈਐਨ:L51491PB1990PLC019212

ਵਰਧਮਾਨ ਹੋਲਡਿੰਗਸ ਲਿਮਟਿਡ ਸੀਆਈਐਨ:L17111PB1962PLC002463

ਰਜਿ. ਦਫ਼ਤਰ : ਚੰਡੀਗੜ੍ਹ ਰੇਂਡ, ਲਧਿਆਣਾ, ਪੰਜਾਬ, ਭਾਰਤ 141010, ਫੋਨ : 91-161-2228943-48

ਫੈਕਸ ਨੂੰ : 91-161-2601048, ਈਮੇਲ : secretarial.lud@vardhman.com ਵੈਬਸਾਈਟ : www.vardhman.com

# ਨੋਟਿਸ

ਕੈਪਨੀਜ਼ ਐਕਟ 2013(ਐਕਟ) ਦੇ ਸ਼ੈਕਸਨ 124(5) ਅਤੇ 124(6) ਦੀਆਂ ਤਜਵੀਜ਼ਾ ਤਹਿਤ ਜਿਸ ਨੂੰ ਇਨਵੇਸਟਰ ਏਜ਼ਕੇਸ਼ਨ ਐਂਡ ਪੁੱਟੇਕਸ਼ਨ ਅਥਾਰਟੀ (ਆਕਾਊਟਿੰਗ ਆਡੀਟ, ਟ੍ਰਾਂਸਫਰ ਐਂਡ ਰੀਫੈਡ) ਰੂਲਜ਼ 2016 ('ਰੂਲਜ਼') ਦੇ ਨਾਲ ਪੜ੍ਹਿਆ ਜਾਵੇ ਜੋ ਸਮੇਂ ਸਮੇਂ ਤੋਂ ਸੌਧੇ ਗਏ ਤਹਿਤ ਕੈਂਪਨੀ ਲਈ ਇਹ ਲਾਜ਼ਮੀ ਹੈ ਕਿ ਉਹ ਉਨ੍ਹਾਂ ਗੈਰ ਤੇ ਲਾਭਾਂਸ਼ ਅਤੇ ਉਹ ਸ਼ੇਅਰ ਜ਼ਿਨਾਂ ਦੇ ਲਾਭਾਂਸ਼ ਲਈ ਲਗਾਤਾਰ ਸੱਤ (7) ਸਾਲਾਂ ਤੋਂ ਕੋਈ ਦਾਅਵਾ/ਅਦਾਇਗੀ ਨਹੀਂ ਕੀਤੀ ਗਈ ਨੂੰ ਆਈਈਪੀ ('ਆਈਈਪੀਐਫ ਖਾਤਾ') ਵਿਖੇ ਤਬਦੀਲ ਕੀਤਾ ਜਾਵੇ।

ਕੰਪਨੀ ਦੇ ਇਕਉਟੀ ਸ਼ੇਅਰਾਂ ਦੀ ਨਿਵੇਸ਼ਕ ਸਿਖਿਆ ਅਤੇ ਸੂਰਖਿਆ ਫੰਡ (ਆਈਈਪੀਐਫ) ਵਿਖੇ ਲਾਜਮੀ ਤਬਦੀਲੀ

ਦੱਸੇ ਨਿਯਮਾਂ ਤਹਿਤ ਕੈਪਨੀ ਨੇ ਸੰਬਧਤ ਸ਼ੇਅਰ ਧਾਰਕਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ ਨੇ ਲਗਾਤਰ 7 ਸਾਲਾਂ ਤੋਂ ਡੀਵੀਡੇਂਡ ਲਈ ਦਾਅਵਾ ਨਹੀਂ ਕੀਤਾ ਅਤੇ ਇਨ੍ਹਾਂ ਦੇ ਸ਼ੇਅਰ ਆਈਈਪੀਐਫ ਖਾਤੇ ਵਿਖੇ ਤਬਦੀਲ ਕੀਤੇ ਜਾਣੇ ਹਨ ਤਾਂ ਜੋ ਉਹ ਡੀਵੀਡੇਂਡ ਲਈ ਦਾਅਵਾ ਕਰ ਸਕਣ। ਅਜਿਹੇ ਸ਼ੇਅਰਧਾਰਕਾਂ ਜਿਨਾਂ ਨੇ ਲਗਤਾਰ 7 ਸਾਲਾਂ ਤੋਂ ਡੀਵੀਡੇਂਡ ਲਈ ਦਾਅਵਾ ਨਹੀਂ ਕੀਤਾ ਹੈ ਸੌ ਇਨ੍ਹਾਂ ਦੇ ਸ਼ੇਅਰ ਆਈਈਪੀਐਫ ਖਾਤੇ ਵਿਖੇ ਤਬਦੀਲ ਕੀਤੇ ਜਾਣੇ ਹਨ ਦੀ ਸੂਚੀ ਕੰਪਨੀ ਦੀ ਵੈਬਸਾਈਟ www.vardhman.com 'ਤੇ ਉਪਲਬਧ ਹੈ।

ਸਾਰੇ ਅਜਿਹੇ ਸ਼ੇਅਰਧਾਰਕਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਉਹ ਵਿੱਤੀ ਸਾਲ 2016–17 ਅਤੇ ਇਸ ਤੋਂ ਉਪਰੰਤ ਦੇ ਡੀਵੀਡੇਂਡ ਲਈ ਦਾਅਵਾ ਪੇਸ਼ ਕਰਨ ਇਸ ਤੋਂ ਪਹਿਲਾ ਕਿ ਉਹ ਆਈਈਪੀਐਫ ਖਾਤੇ ਵਿੱਚ ਤਬਦੀਲ ਹੋਣ ਜਾਣ ਜੇਕਰ ਕੈਪਨੀ ਨਾਲ ਸ਼ੇਅਰਧਾਰਕਾਂ ਵੱਲੋਂ 30 ਸੰਤਬਰ 2024 ਤੱਕ ਕੋਈ ਸਪੰਰਕ ਨਹੀਂ ਕੀਤਾ ਜਾਂਦਾ ਤਾਂ ਕੈਪਨੀ ਨਿਯਮ ਤਹਿਤ ਉਨ੍ਹਾਂ ਦੇ ਸ਼ੇਅਰ ਬਿਨਾਂ ਕੋਈ ਹੋਰ ਨੋਟਿਸ ਦਿੱਤੇ ਆਈਈਪੀਐਫ ਖਾਤੇ ਵਿਖੇ ਤਬਦੀਲ ਕਰ ਦੇਵੇਗੀ।

ਇਹ ਨੌਟ ਕੀਤਾ ਜਾਵੇ ਕਿ ਦਾਅਵਾ ਨਹੀਂ ਕੀਤੇ ਲਾਭਾਂਸ਼ ਤੇ ਆਈਈਪੀਐਫ ਖਾਤੇ ਵਿਖੇ ਤਬਦੀਲ ਹੋ ਚੁੱਕੇ ਸ਼ੇਅਰਾਂ ਲਈ ਕੈਪਨੀ ਵੱਲ ਕੋਈ ਦਾਅਵਾ ਨਹੀਂ ਬਣਦਾ। ਸ਼ੇਅਰਧਾਰਕ ਆਪਣੇ ਸ਼ੇਅਰ ਤੇ ਲਾਭਾਂਸ਼ ਦੀ ਤਬਦੀਲੀ ਲਈ ਆਈਈਪੀਐਫ ਵਿਖੇ ਨਿਯਮਾਂ ਵਿਚੱ ਦਰਸਾਈ ਵਿਧੀ ਮੁਤਾਬਕ ਦਾਅਵਾ ਕਰ ਸਕਦੇ ਹਨ ਤੇ ਇਸ ਦਾ ਵੇਰਵਾ www.iepf.gov.in 'ਤੇ ਉਪਲਬਧ ਹੈ। ਇਸ ਸੰਬੰਧੀ ਜੇਕਰ ਸ਼ੇਅਰਧਾਰਕ ਨੂੰ ਕੋਈ ਜਾਣਕਾਰੀ ਚਾਹਿਦੀ ਹੈ ਤਾਂ ਉਹ ਸਪੰਰਕ ਕਰਨ-ਇਨਵੇਸਟਰ ਸਰਵਿਸ ਡੀਵੀਜ਼ਨ: ਵਰਧਮਾਨ ਟੈਕਸਟਾਈਲਜ਼ ਲਿਮਟਿਡ/ਵਰਧਮਾਨ ਐਕਰੀਲਿਕਸ ਲਿਮਟਿਡ/ਵਰਧਮਾਨ ਹੋਲਡਿੰਗਸ ਲਮਟਿਡ, ਵਰਧਮਾਨ ਪ੍ਰੀਮੀਸਸ, ਚੰਡੀਗੜ੍ਹ ਰੋਡ, ਲੁਧਿਆਣਾ, 141010, ਈਮੇਲ : secretarial.lud@vardhman.com ਜਾਂ ਫੋਨ

ਨੈ. 0161-2228943-48 ਏਕਸਟ: 1207/1209/1211 ਵਿਖੇ ਸੰਪਰਕ ਕਰਨ। ਲਈ ਵਰਧਮਾਨ ਟੈਕਸਟਾਈਲਜ਼ ਲਿਮਟਿਡ ਲਈ ਵਰਧਮਾਨ ਐਕਰੀਲਿਕਸ ਲਿਮਟਿਡ ਲਈ ਵਰਧਮਾਨ ਹੋਲਡਿੰਗ ਲਿਮਟਿਡ

ਸਹੀ /-(ਸਤਿਨ ਕਤਿਆਲ) ਸਥਾਨ: ਲਧਿਆਣਾ (ਸੰਜੇ ਗਪਤਾ) ਮਿਤੀ: 05.07.2024 ਕੰਪਨੀ ਸਕੱਤਰ

(ਆਕਿਤੀ ਗਪਤਾ) ਕੰਪਨੀ ਸਕੱਤਰ ਕੰਪਨੀ ਸਕੱਤਰ

ਕੇਨਰਾ ਬੈਂਕ

ਮਿਤੀ: 05.07.2024

# Canara Bank 🖈

सिंडिकेट Syndicate

ਰਿਕਵਰੀ ਐਂਡ ਲੀਗਲ ਸੈਕਸ਼ਨ, ਸਰਕਲ ਦਫ਼ਤਰ, ਦੂਜੀ ਮੰਜਿਲ, ਸੈਕਟਰ 34-ਏ, ਚੰਡੀਗੜ੍ਹ ਫੋਨ : 0172-2602431, 2663733, ਈਮੇਲ : rlcochd@canarabank.com

ਈਐਮਡੀ ਪ੍ਰਾਪਤੀ ਦੀ ਆਖਰੀ ਮਿਤੀ : 22.07.2024 ਸ਼ਾਮ : 5:00 ਵਜੇ ਤੱਕ

ਈ-ਨਿਲਾਮੀ ਦੀ ਮਿਤੀ : 24.07.2024 ਸਵੇਰੇ : 11:30 ਤੋਂ 12:30 ਵਜੇ ਤੱਕ (5 ਮਿੰਟ ਦੇ ਅਸੀਮਤ ਵਾਧੇ ਦੇ ਨਾਲ ਹਰੇਕ ਲਈ ਵਿਕਰੀ ਖ਼ਤਮ ਹੋਣ ਤੱਕ)

ਨਰੀਖਣ ਦੀ ਮਿਤੀ ਅਤੇ ਸਮਾਂ : 15.07.2024 ਅਤੇ 16.07.2024 ਸ਼ਾਮ 3:00 ਵਜੇ ਤੋਂ 5:00 ਵਜੇ ਦਰਮਿਆਨ ਗਿਰਵੀ ਜਾਇਦਾਦ ਦੀ ਈ-ਨਿਲਾਮੀ (ਆਨਲਾਈਨ ਨਿਲਾਮੀ) ਰਾਹੀਂ ਵਿਕਰੀ ਨੋਟਿਸ

ਨੇਂਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਚੱਲ ਜਾਇਦਾਦ 'ਤੇ ਕਬਜਾ ਲੈ ਲਿਆ ਗਿਆ ਹੈ ਅਤੇ ਜੇ ਈ-ਨਿਲਾਮੀ ਰਾਹੀਂ ਹੇਠ ਨਿਯਮ ਅਤੇ ਸ਼ਰਤਾਂ ਮੁਤਾਬਕ ਵੇਚੀ ਜਾਵੇਗੀ। ਈ ਨਿਲਾਮੀ ਦਾ ਪ੍ਰਬੰਧ ਸੇਵਾ ਪ੍ਰਦਾਤਾ ਮੈਸ. ਕੈਨਬੈਂਕ ਕੰਪਿਊਟਰ ਸਰਵਿਸਿਜ਼ ਲਿਮਟਿਡ (ਸੀਸੀਐ

ਵੈਬ	ਵੈਬਸਾਈਟ www.indianbankseaution.com 'ਤੇ ਦਿਤਾ ਜਾਵੇਗਾ।						
ਲ	ਬ੍ਰਾਂਚ ਦਾ ਨਾਂ/ਕਰਜਦਾਰਾਂ/	ਜਾਇਦਾਦ ਦਾ	ਕਲ	ਰਾਖਵੀਂ		ਖਾਤਾ ਨੰਬਰ ਦਾ ਵੇਰਵਾ	
ਨੰ	ਗਰੰਟਰਾਂ ਦੇ ਨਾਮ ਅਤੇ	ਬੈਮੇਸ਼ ਵੇਰਵਾ	ਬਕਾਇਆ	ਕੀਮਤ	ਰਾਸ਼ੀ ਜਮ੍ਹਾ	ਆਈਐਫਐਸਸੀ ਕੋਡ	
	31363 6 671 713	1144 606	4-10-1	(ਰ. 'ਚ)	(ਈਐਮੜੀ)		

l ਮਿਤੀ 30.06 202<sup>4</sup> 209272434 ਕੇਨਰਾ ਬੈਂਕ, ਐਸਏਆਰਐਮ ਫੈਕਟਰੀ ਵਿਖੇ ਲੁਧਿਆਣਾ ਬ੍ਰਾਂਚ, ਸ਼੍ਰੀ ਕੇਐਨ ਬਾਬੁ ਸਹਾਇਕ ਜਨਰਲ ਮੈਨੇਜਰ, ਨੂੰ ਕੁੱਲ ਦੇਣਦਾਰੀ 62,90,000/-6.29.000/-CNRB0005220 ਮੌਜੂਦ ਮਸ਼ੀਨਰੀ ਰੂ. 25,69,90,000/– ਜਮ੍ਹਾ ਮਿਤੀ 01.07 2024 ਸਥਿਤੀ ਪਿੰਡ ਫੋਨ. 0172-2601664 ਤਾਜਪਰ, ਮੋ. 9417177476, ਈਮੇਲ : ਪਠਾਨਕੋਟ

1. ਮੈਸ. ਰੇ ਇਲ ਟਚ ਹੈਂਡਲੂਮ, ਪਿੰਡ ਅਕਾਲਗੜ੍ਹ, ਡਾਕਖਾਨਾ ਨੌਸ਼ੇਰਾ ਨਾਲ ਬੰਦਾ, ਪਠਾਨਕੇਟ 145025, 2. ਸ੍ਰੀ ਅਲੇਕ ਗੁਪਤਾ ਪੁੱਤਰ ਸ਼੍ਰੀ ਵੇਦ ਪ੍ਰਕਾਸ਼ ਗੁਪਤਾ, ਪਿੰਡ ਅਕਾਲਗੜ੍ਹ, ਡਾਕੁਖਾਨਾ ਨੌਸ਼ੇਰਾ ਨਾਲ ਬੰਦਾ, ਪਠਾਨਕੋਟ 145025, 3. ਸ਼੍ਰੀ ਅਲੌਕ ਗੁਪਤਾ ਪੁੱਤਰ ਸ਼ੀ ਵੈਦ ਪ੍ਰਕਾਸ਼ ਗੁਪਤਾ, ਐੱਲਆਈਸੀ ਲੇਨ, ਸੁੰਦ ਗੈਸ ਗੋਦਾਮ ਦੇ ਪਿਛੇ, ਜੇਧਾ ਮਲ ਕਲੋਨੀ, ਡਾਂਗੂ ਰੇਂਡ, ਪੰਠਾਨਕੋਟ 145001, 4. ਸ਼੍ਰੀ ਵੇਦ ਪ੍ਰਕਾਸ਼ ਗੁਪਤਾ ਪੁੱਤਰ ਸ੍ਰੀ ਜਗਦੀਸ਼ ਰਾਮ, ਐਲਆਈਸੀ ਲੇਨ, ਸੂਦ ਗੈਸ ਗ੍ਰੇਦਾਮ ਦੇ ਪਿਛੇ, ਜੇਂਧਾ ਮੂਲ ਕਲੇਨੀ, ਡਾਂਗੂ ਰੋਡ, ਪਠਾਨਕੋਟ 145001, 5. ਸ਼ੀਮਤੀ ਅਨਿਤਾ ਗੁਪਤਾ ਪਤਨੀ ਸ਼੍ਰੀ ਅਲੋਕ ਗੁਪਤਾ, ਐਲਆਈਸੀ ਲੇਨ, ਸੂਦ ਗੈਸ ਗੇਂਦਾਮ ਦੇ ਪਿਛੇ, ਜੇਂਧਾ ਮਲ ਕਲੋਨੀ ਡਾਂਗ ਰੋਡ, ਪਠਾਨਕੋਟ 145001

ਬੈਂਕ ਦੀ ਜਾਣਕਾਰੀ ਵਿਚ ਉਪਰੇਕਤ ਜਾਇਦਾਦ 'ਤੇ ਕੇਈ ਭਾਰ ਨਹੀਂ ਹੈ। ਵਿਕਰੀ ਦੀਆਂ ਨਿਯਮ ਅਤੇ ਸ਼ਰਤਾਂ ਲਈ ਕ੍ਰਿਪਾ ਮੈਸ. ਕੈਨਬੈਂਕ ਕੈਪਿਊਟਰ ਸਰਵਿਸਿਜ਼ ਲਿਮਟਿਡ (ਸੀਸੀਐਸਐਲ) ਵਿਖੇ ਦਰਸਾਏ ਲਿੰਕ 'ਈ-ਨਿਲਾਮੀ' ਦਾ ਹਵਾਲਾ ਲਵੇਂ ਅਤੇ ਸੰਪਰਕ ਵਿਅਕਤੀ ਸ਼ੀ ਪਾਖਰੇ ਡੀ.ਡੀ. ਜ ਸੀ ਰਮੇਸ਼ ਈਐਚ. ਮੇਬਾਈਲ ਨੰਬਰ: 9480691777/8553643144, ਈ–ਮੇਲ: eauction@ccsl.co.in. "ਆਨਲਾਈਨ ਇਲਕਟਰਾਨਿਕ ਬੋਲੀ" ਰਾਹੀ ਵੈਬਸਾਈਟ www.indianbankseaution.com 'ਤੇ ਸੰਪਰਕ ਕਰੇ।

ਸਥਾਨ : ਚੰਡੀਗੜ

ਅਧਿਕਾਰਤ ਅਫ਼ਸਰ

ਪਬਲਿਕ ਨੋਟਿਸ ਐਸਬੀਐਮਸੀ ਓਵਰਸੀਜ਼ (ਲਾਇਸੈਂਸ

ਨੰਬਰ 428/ ਆਈਸੀ) ਐਸਬੀਐਮਸੀ ਓਵਰਸੀਜ਼ ਦੇ ਬਿਹਤਰ ਸੇਵਾਵਾਂ ਲਈ ਦਫ਼ਤਰ. ਐਸਸੀਐਫ 44. ਦੂਜੀ ਅਤੇ ਤੀਜੀ ਮੰਜ਼ਿਲ, ਫੇਜ਼ 3 ਬੀ2, ਮੋਹਾਲੀ 160059. ਭਵਿੱਖ ਵਿੱਚ ਐਸਸੀਐਫ |44, ਤੀਜੀ ਮੰਜ਼ਿਲ, ਫੇਜ਼ 3ਬੀ2, ਮੋਹਾਲੀ 1600591 ਵਿੱਚ ਕੰਮ ਕਰੇਗਾ । SBMC ਓਵਰਸੀਜ਼,ਮੋਬ 9781027900

#### **PUBLIC NOTICE** Notice is hereby given to the General

Public that the allotment of Office No 32 on

SUSHMA BUILDTECH LIMITED AT ELANTE MALL.INDUSTRIAL AREA - I

# ਹਰਿਆਣਾ ਸਰਕਾਰ ਵੱਲੋਂ ਸਿੱਖ ਜਰਨਲਿਸਟ ਐਸੋਸੀਏਸ਼ਨ ਦੇ ਚਾਰ ਮੈਂਬਰਾਂ ਦਾ ਸਨਮਾਨ ਕਰਨਾ ਮਾਣ ਵਾਲੀ ਗੱਲ : ਭੱਟੀ









ਸਿਰਸਾ, ਅਸੰਧ/5 ਜੁਲਾਈ : ਸਿੱਖ ਜਰਨਲਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਭੱਟੀ, ਪਲਵਿੰਦਰ ਸਿੰਘ ਕਰਨਾਲ, ਡਾਕਟਰ ਰਤਨ ਸਿੰਘ ਢਿੱਲੋਂ ਤੇ ਮਹੀਪਾਲ ਸਿੰਘ ਵਾਲੀਆ ਨੇ ਹਰਿਆਣਾ ਸਰਕਾਰ ਦੀ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਪੰਜਾਬੀ ਭਾਸ਼ਾ ਲਈ ਕੰਮ ਕਰਦੇ ਲੇਖਕਾਂ ਅਤੇ ਪੱਤਰਕਾਰਾਂ ਦੇ ਰੁਕੇ ਹੋਏ ਸਨਮਾਨਾਂ ਨੂੰ ਬਹਾਲ ਕਰਨ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸੰਸਥਾ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਨਵੀਂ ਬਣੀ ਸੰਸਥਾ ਸਿੱਖ ਜਰਨਲਿਸਟ ਐਸੇਸੀਏਸ਼ਨ ਦੇ ਚਾਰ ਮੈਬਰਾਂ ਨੂੰ ਹਰਿਆਣਾ ਸਰਕਾਰ ਨੇ ਵਕਾਰੀ ਸਨਮਾਨਾਂ ਲਈ ਚੁਣਿਆ ਹੈ।ਐਸੇਸੀਏਸ਼ਨ ਦੇ ਪ੍ਰੈਸ ਸਕੱਤਰ ਸਰਬਜੇਤ ਸਿੰਘ ਦੁੱਗਲ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਹਰਿਆਣਾ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਸਿੱਖ ਜਰਨਲਿਸਟ ਐਸੋਸੀਏਸ਼ਨ ਦੇ ਵਫਦ ਨੇ ਆਪਣੇ ਪ੍ਰਧਾਨ ਅਤੇ ਸਕੱਤਰ ਦੀ ਅਗਵਾਈ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ

ਸੁਰਿੰਦਰ ਪਾਲ ਸਿੰਘ, ਗੁਰਨਾਮ ਸਿੰਘ

ਸੈਣੀ ਨਾਲ ਮੁਲਾਕਤ ਦੌਰਾਨ ਇਹ ਮੁਢ ਜ਼ੋਰਦਾਰ ਢੰਗ ਨਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਨਿਮਰ ਨੇ ਨਿਮਰ ਨੇ ਨਿਮਰ ਤਰਾਨੇ,ਗੁਰੂ ਦੇ ਨਾਲ, ਫਤਿਹ ਸਰਹੰਦ, ਸਰਬ ਰੰਗ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਭਾਈ ਘਨ੍ਹਈਆ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਅਤੇ ਡਾਕਟਰ ਨਾਇਬ ਸਿੰਘ ਪੰਧੇਰ ਨੇ ਅੱਗ ਦੀ ਲਾਟ (ਕਹਾਣੀ ਸੰਗ੍ਰਹਿ), ਕੀੜਿਆਂ ਦਾ ਭੌਣ, ਪਾਠ ਤੇ ਪ੍ਰਸੰਗ (ਮਿੰਨੀ ਕਹਾਣੀਆਂ) ਸਿਧਾਂਤ ਅਤੇ ਵਿਹਾਰ, ਪ੍ਰੀਤ ਦਾ ਜਾਦੂ (ਬਾਲ ਨਾਵਲ),ਅਨਮੇਲ ਹੀਰਾ ਅਤੇ ਸੋਨੇ ਦਾ ਹਾਰ ਬਾਲ ਕਹਾਣੀਆਂ ਪੀਤ ਦਾ ਜਾਦ (ਬਾਲ ਨਾਵਲ),ਜਗਦੀਸ਼ ਪ੍ਰਸਾਦਿ ਕੌਸ਼ਿਕ:ਜੀਵਨ ਤੇ ਰਚਨਾ ਡਰਮਾਂ ਦਾ ਨਾਸ਼ (ਨਾਟਕ) ਆਦੀ ਪੁਸਤਕਾਂ ਲਿਖਣ ਸਦਕਾ ਇਹ ਸਾਹਿਤਕਾਰ ਇਸ ਸਨਮਾਨ ਦੇ ਹੱਕਦਾਰ ਹਨ।ਸੰਸਥਾ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਪੰਜਾਬੀ ਅਖਵਾਰਾਂ ਦੇ ਪੱਤਰਕਾਰ ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ ਅਤੇ ਹਰਬੰਸ ਸਿੰਘ ਮੰਡੇਰ ਨੂੰ ਪੰਜਾਬੀ ਪੱਤਰਕਾਰੀ ਸਨਮਾਨ ਮਿਲਣ 'ਤੇ ਵੀ ਐਸੋਸੀਏਸ਼ਨ ਬਹੁਤ ਮਾਣ ਮਹਿਸੂਸ ਕਰਦੀ ਹੈ। ਪੰਚਕੂਲਾ 'ਚ ਸਥਾਪਿਤ ਹੋਵੇਗਾ ਫ਼ਲ ਤੇ ਸਬਜ਼ੀਆਂ ਦਾ ਐਕਸੀਲੈਂਸ ਕੇਂਦਰ : ਕੰਵਰ ਪਾਲ

# ਪਿੰਜੌਰ-ਨਾਲਾਗੜ੍ਹ ਰੋਡ 'ਤੇ ਪੁਲ ਦਾ ਕੰਮ ਰੁਕਿਆ, ਬਰਸਾਤ ਕਾਰਨ ਲੌਕ ਪਰੇਸ਼ਾਨ

ਪੰਚਕੂਲਾ/5 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਨੇ ਸਮੇਂ ਸਿਰ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਨਾ ਕਰਵਾਈ ਤਾਂ ਬਰਸਾਤ ਦੇ ਮੌਸਮ ਦੌਰਾਨ ਇਲਾਕੇ ਦੇ ਲੋਕਾਂ ਨੂੰ ਭਾਰੀ ਪੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਇਸ ਤੋਂ ਇਲਾਵਾ ਉਸਾਰੀ ਅਧੀਨ ਪੁਲਾਂ ਦਾ ਕੰਮ ਵੀ ਜਲਦੀ ਮੁਕੰਮਲ ਕਰਨ ਦੀ ਲੋੜ ਹੈ। ਆਮ ਆਦਮੀ ਪਾਰਟੀ ਦੇ ਜ਼ਿਲਾ ਪਧਾਨ ਰਣਜੀਤ ਉੱਪਲ ਨੇ ਇਹ ਮੈਗ ਉਠਾਈ। ਉੱਪਲ ਨੇ ਕਿਹਾ ਕਿ ਪਿੰਜੌਰ-ਕਾਲਕਾ ਸੜਕ ਅਤੇ ਖੁਦਾਬਖਸ਼-ਕਾਲਕਾ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ। ਸੜਕ 'ਤੇ ਕਈ ਥਾਵਾਂ 'ਤੇ ਟੋਏ ਪੈ ਗਏ ਹਨ। ਪਿੰਜੌਰ-ਬੱਦੀ ਰੋਡ @ਤੇ ਕਿਰਪੁਰ ਪੁਲ ਅਤੇ ਮੜਾਵਾਲਾ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਬਦਲਵੀਂ ਸੜਕ ਰਾਹੀਂ ਵਾਹਨਾਂ ਦੀ ਆਵਾਜਾਈ ਹੋ ਰਹੀ ਹੈ ਪਰ

ਇਸ ਦੀ ਹਾਲਤ ਵੀ ਠੀਕ ਨਹੀਂ ਹੈ ਨਦੀ ਨਾਲਿਆਂ ਵਿੱਚ ਬਾਰਿਸ਼ ਦਾ ਤੇਜ਼ ਪਾਣੀ ਆਉਂਣ ਕਾਰਨ ਇਹ ਬਦਲਵੇਂ ਰਸਤੇ ਖਰਾਬ ਹੋ ਸਕਦੇ ਹਨ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਚਕੁਲਾ-ਸ਼ਿਮਲਾ ਹਾਈਵੇ 'ਤੇ ਪਿੰਜੌਰ ਬਾਈਪਾਸ ਰੇਡ 'ਤੇ ਪਹਾੜਾਂ 'ਤੇ ਬਣੇ ਮਕਾਨਾਂ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ। ਬਰਸਾਤ ਕਾਰਨ ਘਰਾਂ ਦੇ ਆਲੇ-ਦੁਆਲੇ ਦੀ ਮਿੱਟੀ ਖਿਸਕ ਰਹੀ ਹੈ। ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਚੇਤ ਨਾ ਕੀਤਾ ਤੇ ਡਰੇਨਾਂ ਦੀ ਸਫ਼ਾਈ ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਬਰਸਾਤ ਦੇ ਮੌਸਮ ਦੌਰਾਨ ਲੇਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਖਾਤੇ ਦੇ ਨਾਂ

# ਹਰਿਆਣਾ ਤੇ ਇੰਗਲੈਂਡ ਦੇ 'ਚ ਹੋਇਆ ਐਮਓਯੁ ਉਨ੍ਹਾਂ ਨੇ ਦਸਿਆ ਕਿ ਇਹ ਐਕਸੀਲੈਂਸ ਕੇਂਦਰ ਅੱਤਆਧੁਨਿਕ ਤਕਨੀਕਾਂ ਨੂੰ ਅਪਨਾ ਕੇ ਵਿਦੇਸ਼ ਤੇ ਹੋਰ ਕੌਮੀ ਪੱਧਰ

ਦੇ ਸੰਸਥਾਨਾਂ ਦੇ ਸਹਿਯੋਗ

ਨਾਲ ਵਿਕਸਿਤ ਕੀਤਾ

ਜਾਵੇਗਾ। ਤੜਾਈ ਬਾਅਦ

ਫੱਲ ਤੇ ਸਬਜੀਆਂ ਨੂੰ ਸਟੋਰ

ਤੇ ਟ੍ਰਾਂਸਪੇਰਟ ਵਿਚ ਸਹੀ

ਤਾਪਮਾਨ ਤੇ ਨਮੀਂ 'ਤੇ

ਰੱਖਿਆ ਜਾ ਸਕੇਗਾ। ਇਸ

ਨਾਲ ਫੱਲ ਤੇ ਸਬਜੀਆਂ ਨੂੰ ਤਾਜਾ ਰੱਖਣਾ

ਦੀ ਸਮੇਂ ਵਧਾਈ ਜਾ ਸਕੇਗੀ।

ਖੇਤੀਬਾੜੀ ਮੰਤਰੀ ਨੇ ਦਸਿਆ ਕਿ

ਐਕਸੀਲੈਂਸ ਕੇਂਦਰ ਦੇ ਨਿਰਮਾਣ ਨਾਲ

ਪਰੇ ਭਾਰਤ ਵਿਚ ਕੋਲਡਚੇਨ ਨੂੰ ਮਜਬੂਤ

ਕਰਨ ਤੇ ਨਾਲ ਹੀ ਕੋਲਡਚੇਨ ਵਿਚ

ਵਰਤੇ ਹੋਣ ਵਾਲੀ ਉਰਜਾ ਨੂੰ ਘੱਟ ਤੇਂ

ਘੱਟ ਕਰਨ ਵਿਚ ਸਹਿਯੇਗ ਮਿਲ

ਸਕੇਗਾ। ਇਹੀ ਨਹੀਂ ਇਸ ਐਕਸੀਲੈਂਸ

ਕੇਂਦਰ ਵਿਚ ਫੱਲ ਤੇ ਸਬਜੀਆਂ ਵਿਚ

ਤੜਾਈ ਬਾਅਦ ਹੋਣ ਵਾਲੇ ਨੁਕਸਾਨ ਨੂੰ

ਪੰਚਕਲਾ/5 ਜਲਾਈ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ

ਭਲਾਈ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਪੰਚਕੁਲਾ ਵਿਚ ਇੰਗਲੈਂਡ (ਯੁਕੇ) ਦੇ ਸਹਿਯੇਗ ਨਾਲ ਫੱਲ ਤੇ ਸਬਜੀਆਂ ਦੇ ਨਿਧਨ ਲਈ 115 ਕਰੇੜ ਰੁਪਏ ਦੀ ਲਾਗਤ ਨਾਲ ਇਕ

ਐਕਸੀਲੈਂਸ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧ ਵਿਚ ਇਕ ਐਮਓਯ ਸਾਇਨ ਕੀਤਾ ਗਿਆ ਹੈ। ਇਹ ਕੇਂਦਰ ਸਾਲ 2026 ਤਕ ਬਣ ਕੇ ਤਿਆਰ ਹੋ ਜਾਵੇਗੀ। ਕੰਵਰ ਪਾਲ ਨੇ ਦਸਿਆ ਕਿ ਵਿਸ਼ਵ ਪੱਧਰ 'ਤੇ ਫਲ ਤੇ ਸਬਜੀਆਂ ਦੇ ਉਤਪਾਦਨ ਵਿਚ ਭਾਰਤ ਦੂਜੇ ਸਥਾਨ 'ਤੇ ਹੈ, ਪਰ ਇਸ ਉਤਪਾਦਨ ਸਮਰੱਥਾ ਦਾ 20 ਤੋਂ 30 ਫੀਸਦੀ ਨਸ਼ਟ ਹੋ ਜਾਂਦਾ ਹੈ। ਇਸ ਐਕਸੀਲੈਂਸ ਕੇਂਦਰ ਨਾਲ ਸੂਬੇ ਦੇ ਕਿਸਾਨਾਂ ਦੀ ਫੱਲ ਤੇ ਸਬਜੀਆਂ ਦਾ ਸਹੀ ਰੱਖਰਖਾਵ ਹੋ ਸਕੇਗਾ।

ਵਿਚਾਰਿਆ ਨਾ ਜਾਵੇ। ਇਸ ਨੋਟਿਸ ਰਾਹੀਂ ਹਰ ਆਮ

ਖਾਸ ਨੂੰ ਸਚਿਤ ਕੀਤਾ ਜਾਂਦਾ ਹੈ।

ਹੇਠ ਦਰਸਾਏ ਸਾਰੇ ਅਤੇ ਅਹਿਮ ਹਿਸੀਆਂ

**PUBLIC NOTICE** 

ਨਾਟਸ ਮੈਂ, ਸ਼ਹਿਨਾਜ਼ ਕਨੋਟ ਉਰਫ ਰਾਜਾ ਪੁੱਤਰ ਸ੍ਰੀ ਪ੍ਰੇਮ ਕੁਮਾਰ, ਹਾਲ ਵਾਸੀ ਫਲੈਟ ਨੰ: 80, ਟਾਵਰ-1 ਹੋਮਲੈਂਡ. ਸੈਕਟਰ-70. ਮੋਹਾਲੀ. ਤਹਿਸੀਲ ਤੇ ਜ਼ਿਲ ਐਸ.ਏ.ਐਸ. ਨਗਰ (ਮੋਹਾਲੀ). ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਮੈਂ ਸ: ਗਰਵਿੰਦਰ ਸਿੰਘ ਮਾਲਕ ਦਿ ਵੀਜ਼ਨ ਕੈਪਚਿਰ ਨਾਲ ਮਿਤੀ 28.02.2022 ਤੋਂ ਬਤੌਰ ਸਾਈਨਡਆਰਟਿਸਟ (ਗੀਤਕਾਰ) ਹਾਂ ਅਤੇ ਇਸ ਇਕਰਾਰਨਾਮੇ ਅਧੀਨ ਮੈਂ ਉਪਰੋਕਤ ਕੰਪਨੀ ਅਧੀਨ ਕਰੀਬ 20 ਗੀਤ ਕਰਚੁੱਕਾਂ। ਪ੍ਰੰਤੂ ਇੱਕ ਮਨੀਸ਼ ਕੁਮਾਰ ਸੋਨੀ ਉਰਫ ਟੇਡਾ ਬੰਦਾ, ਮਾਲਕ ਦੇਸੀ ਮਿਊਜ਼ਿਕ ਗੈਂਗ ਕੰਪਨੀ ਮੇਰੇ ਜਾਅਲੀ ਦਸਤਖਤ ਕਰਕੇ ਜਾਅਲੀ pagej of the said sale deed has been lost by me. ybody found the said lost document, then ma act to undersigned and anybody having claim or ning any prior rights or interest in any manner in thi erty or has raised loan by depositing the aforesai uments to any person / bank/ corporation/ financia tution may approach the undersigned and ma mit objections within 7 daws from the date of this ਦਸਤਾਵੇਜ਼ ਨਾਲ ਮੇਰੇ ਗੀਤਾਂ ਉੱਤੇ ਨਜਾਇਜ਼ ਢੰਗ ਨਾਲ ਸਟਰਾਈਕਾ ਲਗਾ ਰਿਹਾ ਹੈ ਅਤੇ ਗੀਤ ਉਠਾ ਰਿਹਾ ਹੈ, ਜਿਸ ਨਾਲ ਮੇਰੀ ਸਾਖ ਤੇ ਅਸਰ ਤਾਂ ਹੋ ਹੀ ਰਿਹਾ ਹਾਂ, ਉਲਟਾ ਵਿੱਤੀ ਨਕਸਾਨ ਹੋ ਰਿਹਾ ਹੈ, ਜਿਸ ਦੇ ਖਿਲਾਫ ਮੈਂ ਮਿਤੀ 03.07.2024 ਨੂੰ ਪੁਲਿਸ ਸਟੇਸ਼ਨ ਮਟੌਰ ਵਿੱਚ ਸ਼ਿਕਾਇਤ ਵੀ ਦੇ ਚੱਕਾ ਹਾਂ। ਇਸ ਲਈ ਜੇਕਰ ਇਹ ਵਿਅਕਤੀ ਮੇਰਾ ਕੋਈ ਵੀ ਦਸਤਖਤ ਕੀਤਾ ਕੋਈ ਦਸਤਾਵੇਜ਼ ਕਿਤੇ ਪੇਸ਼ ਕਰਦਾ ਹੈ ਤਾਂ ਉਸ ਨੂੰ

hereby informed the general public that Smt. Manjit aur Wio Sh. Sukhdev Singh is owner of Plot measuring As-3M-2S comprised under Khasra no. 101//21-13//11/2-11//11-12/2-11/21 Khewat no. 2799 Khatuni o. 3437 as per Jamabandi for year 2007-08 Situated at laige Moga Mehla Singh, Tehsil and District Moga. Now h. Balwinder Singh Sio Sh. Gurdev Singh is taking loan gainst property on the said property from Muthoot ome fin (India) Ltd. (MHIL). Feroze Gandhi Market ranch Ludhiana. Smt. Manjit Kaur Wio Sh. Sukhder indibist the following original document in respect of mindst the following original document in respect ghlost the following original document in respect lle deed dated 30.05.2012 bearing Vasika no. 187 ale deed dated \$0.05.2012 bealing Vasika 110. 1671 in mutation no. 69653 was sanctioned in favour o mt. Manjit Kaur W/o Sh. Sukhdev Singh. the last pag th page) of the said sale deed has been lost by me.

mit objections within 7 days from the date of th lic notice. After the expiry of the period of this notice claim shall be entertained and such claim shall b ned to be false, fake, frivolous, fraudulent ar ss claim and shall have no value in the eyes of law ALOK MOHINDRA & ASSOCIATES mber No.230, Lawyers' Chambers Complex

ਕਿਵੇਂ ਘੱਟ ਕੀਤਾ ਜਾਵੇ, ਇਸ ਬਾਰੇ ਵਿਚ ਵੱਖ-ਵੱਖ ਪ੍ਰਯੋਗ ਕੀਤੇ ਜਾਣਗੇ ਤੇ ਕਿਸਾਨਾਂ ਨੂੰ ਇਸ ਬਾਰੇ ਵਿਚ ਜਾਗਰਕ ਵੀ ਕੀਤਾ ਜਾਵੇਗਾ ਤਾਂ ਜੇ ਤੁੜਾਈ ਬਾਅਦ ਫੱਲਾਂ ਤੇ ਸਬਜ਼ੀਆਂ ਦੀ ਹਾਨੀ ਘੱਟ ਤੇਂ ਘੱਟ ਕੀਤੀ ਜਾ ਸਕੇ ਤਾਂ ਜੇ ਸਰਵੇਚ ਗਣਵੱਤਾ ਦੇ ਫਲ ਤੇ ਸਬਜ਼ੀ ਸਾਰਿਆਂ ਨੂੰ ਉਪਲਬਧ ਕਰਵਾਈ ਜਾ ਸਕੇ।

### Public Notice

It is for the information of General Public that our project namely "Miwan Rise " at village Nagla developed by M/s Miwan Realcon LLP has been accorded Environmental Clearance by SEIAA Punjab SIA/PB/INFRA2/464793/2024 dated 29-03-2024 Copies of the same is available

### PUBLIC NOTICE

Notice is hereby given to the General Public that the allotment of Office No 31 or 12 th Floor at "Sushma Chandigarh nfinium" situated at Village Bishangarh 8 Bishanpura, M.C., Zirakpur, District S. A. S Nagar (Mohali), Punjab, developed b Sushma Buildtech Limited ("Developer") in the name of Mr. Mukesh Garg stands cancelled vide Letter dated 15/06/2024 and 24/06/2024 issued by the Developer.Any person / persons having any right, title, claim or interest of any kind whatsoever against the said unit / property should send their claims in writing to the undersigned Developer along with an authenticated documentary evidence in support of any claim/right/title/interes thereof within 15 days of publication of this notice, failing which any sort of claim(s) shall be deemed to have been lextinguished unconditionally and the Developer shall have full right to deal with the said unit in any manner it may deem fit.

SUSHMA BUILDTECH LIMITED B-107, FIRST FLOOR, BUSINESS COMPLEX AT ELANTE MALL,INDUSTRIAL AREA – I, CHANDIGARH - 160001

# ਦ ਨਕੋਦਰ ਹਿੰਦ ਅਰਬਨ ਕੋ-ਆਪਰੇਟਿਵ ਬੈਂਕ ਲਿਮ.

ਡਿਮਾਂਡ ਨੋਟਿਸ

ਡਾਕਖਾਨਾ ਰੰਡ, ਸਬਜੀ ਮੰਡੀ, ਨਕੇਂਦਰ

ਈ-ਨਿਲਾਮੀ ਵਿੱਕਰੀ ਨੋਟਿਸ

ਸਕਿਊਰੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸਟਸ ਐਂਡ ਇਨਫ਼ੇਰਸਮੈਂਟ ਆਫ਼ ਸਕਿਊਰਿਟੀ ਇੰਟਰਸਨ ਐਕਟ 2002 (2020 ਦਾ 54) ਤਹਿਤ ਬੈਂਕ ਕੋਲ ਗਿਰਵੀ ਅਚੱਲ ਜਾਇਦਾਦ ਦੀ ਵਿੱਕਰੀ। ਜਿਵੇਂ ਕਿ ਦਾ ਨਕੇਂਦਰ ਹਿੰਦੂ ਅਰਬਨ ਕੇ ਆਪਰੇਟਿਵ ਬੈਂਕ ਲਿਮਟਿਡ ਦੇ ਅਧਿਕਾਰਤ ਅਫ਼ਸਰ ਨੇ ਸਕਿਊਰੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸਟਸ ਐਂਡ ਇਨਫ਼ੋਰਸਮੈਂਟ ਆਫ਼ ਸਕਿਊਰਿਟੀ ਇਟਰਸਨ ਐਕਟ 2002 ਦੇ ਸੈਕਸ਼ਨ 13(2) ਤਹਿਤ ਜਾਰੀ ਨੇਟਿਸ ਮੁਤਾਬਿਕ ਹੇਠ ਦਰਸ਼ਾਈ ਜਾਇਦਾਦ ਦਾ ਹੇਠ ਦਰਸ਼ਾਏ ਲੇਨ ਖਾਤੇ ਵਿਖੇ "ਜਿਵੇਂ ਹੈ, ਜਿਥੇ ਹੈ" "ਜਿਵੇਂ ਹੈ ਜੋ ਹੈ" ਅਤੇ "ਜੋ ਕੁੱਝ ਹੈ ਉਥੇ ਹੈ" ਦੇ ਆਧਾਰ 'ਤੇ ਵੇਚਣ ਦੇ ਹੱਕ ਨਾਲ ਕਬਜਾ ਲੈ ਲਿਆ ਹੈ, ਜਿਸ ਨੂੰ ਬੈਂਕ ਵੱਲ ਬਕਾਇਆ ਰਕਮ ਜਮ੍ਹਾ ਵਿਆਜ ਦੀ ਵਸੂਲੀ ਲਈ ਹੇਠ ਦਰਸ਼ਾਏ ਮੁਤਾਬਿਕ ਜਿਵੇਂ ਕਿ ਬਕਾਏ ਦੀ ਮੜ ਅਦਾਇਗੀ ਵਿੱਚ ਅਸਫਲਤਾ ਹੋਣ ਕਾਰਨ ਨਿਮਨ ਹਸਤਾਖਰੀ ਨੇ ਦੱਸੇ ਐਕਟ ਦੀ ਧਾਰਾ 13(4) ਤਹਿਤ ਮਿਲੀ ਤਾਕਤਾਂ ਦੀ ਵਰਤੋਂ ਕਰਦਿਆਂ ਬੈਂਕ ਵੱਲ ਬਕਾਏ ਦੀ ਵਸਲੀ ਲਈ ਦੱਸੀ ਜਾਇਦਾਦ ਦੀ ਵਿੱਕਰੀ ਦਾ ਫੈਸਲਾ ਕੀਤਾ ਹੈ। ਵਿੱਕਰੀ ਨਿਮਨ ਹਸਤਾਖਰੀ ਦੁਆਰਾ ਈ ਨਿਲਾਮੀ ਪਲੈਟਫਾਰਮ ਵੈਥ ਪੋਰਟਲ https://sarfaesi.auctiontiger.net 'ਤੇ ਕੀਤੀ ਜਾਵੇਂਗੀ

ਕਬਜੇ ਦੀ ਕਿਸਮ

	ਵਿਚੋਂ ਜਾਇਦਾਦ ਦਾ ਵੇਰਵਾ	ਮੁਤਾਬਕ ਰਕਮ	al 2 d/ Holl 2 d	ਬੋਲੀ ਵਾਧਾਰਕਮ	ਨਿਲਾਮੀ ਦੀ ਮਿਤੀ ਤੇ ਸਮਾਂ	ਸੰਪਰਕ ਵੇਰਵਾ	
ਸ਼ੀਮਤੀ ਲਲਿਤਾ ਰਾਣੀ ਪਤਨੀ ਸ਼੍ਰੀ ਜਵਾਹਰ ਲਾਲ ਵਾਸੀ ਮੁਹੱਲਾ ਆਵਾ, ਨਕੇਂਦਰ	ਸਾਰੇ ਅਤੇ ਅਹਿਮ ਹਿਸੀਆਂ ਵਿਚੇਂ ਜਾਇਦਾਦ ਸਥਿਤੀ ਨਕੇਂਦਰ ਜਿਲਾ ਜਲੰਧਰ ਮਿਣਤੀ 0ਕੇਂ-6-3/4ਐਮ (ਜੇ ਕਿ ਕੂਲ 13-1/2 ਐਮ ਦਾ 1/2 ਹਿਸਾ) ਜਮੀਨ ਜਿਸ ਦਾ ਐਮਸੀ ਨੂੰ #1437 ਸ਼੍ਰੀਮਤੀ ਲਲਿਤਾ ਰਾਣੀ ਪਤਨੀ ਸ਼੍ਰੀ ਜਵਾਹਰ ਲਾਲ ਵਾਸੀ ਮੁਹੱਲਾ ਆਵਾ, ਨਕੇਂਦਰ ਦੇ ਨਾਂ ਹੈ।	Rs. 9,08,616/- (ਰੁ. ਨੌਂ ਲੱਖ ਅਠ ਹਜਾਰ ਛੇ ਸੌਂ ਸੇਲਾਂ ਸਿਰਫ) ਮਿਤੀ 31.05.2012 ਤੱਕ	ਸੰਕੇਤਿਕ	Rs. 9,80,000/ Rs. 98,000/- Rs. 20,000/-	ਮਿਤੀ 08.08.2024 ਸ਼ਾਮ 4:00 ਵਜੇ ਤੱਕ/ ਮਿਤੀ 09.08.2024 ਦੁਪਹਿਰ 12:00 ਤੋਂ ਸ਼ਾਮ 4:00 ਵਜੇ ਤੱਕ	ਪ੍ਰੇਮ ਨਾਥ (ਸੀਈਓ) 98728-66645 ਈ-ਮੇਲ hindubanknkd@ yahoo.co.in	
ਸ੍ਰੀ ਮਨਮੋਹਨ ਕੁਮਾਰ ਪੁੱਤਰ ਸ੍ਰੀ ਜਵਾਹਰ ਲਾਲ ਵਾਸੀ ਮੁਹੱਲਾ ਆਵਾ, ਨਕੇਂਦਰ	ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਾਇਦਾਦ ਸਥਿਤੀ ਐਮਸੀ ਨੇ # 1431 ਨਕੇਂਦਰ ਮਿਣਤੀ ਹਕੇ–6–3/ਐਮ ਜੋ ਕਿ ਕੁਲ 13–1/2 ਐਮ ਦਾ 1/2 ਹਿਸਾ) ਟਾਇਟਲ ਡੀਡ ਨੇ 26 ਮਿਤੀ 6.4.1993 ਰਾਹੀਂ ਸੀਮਤੀ ਮਨਮੇਹਨ ਕੁਮਾਰ ਦੇ ਨਾਂ ਰਜਿ. ਹੈ, ਅਤੇ ਚਾਰਦੀਵਾਰੀ ਹੇਠ ਮੁਤਾਬਕ: ਪੁਰਬ: ਇਸ਼ਰ ਸਿਘ ਦੀ ਜਾਇਦਾਦ, ਪਛਮ: ਮੇਹਨ ਸਿਘ ਦੀ ਜਾਇਦਾਦ, ਉਤਰ: ਸਾਧੁ ਰਾਮ ਦੀ ਜਾਇਦਾਦ, ਦਖਣ: ਰੇਡ	Rs. 15,49,798/ (ਰੁ. ਪੰਦਰਾਂ ਲੱਖ ਉਨੰਜਾ ਹਜ਼ਾਰ ਸਤ ਸੌ ਅਠਾਨਵੇਂ ਸਿਰਫ) ਮਿਤੀ 31.03 2010 ਤੱਕ	ਸੰਕੇਤਿਕ	Rs. 9,80,000/ Rs. 98,000/- Rs. 20,000/-	ਮਿਤੀ 08.08.2024 ਸ਼ਾਮ 4:00 ਵਜੇ ਤੱਕ/ ਮਿਤੀ 09.08.2024 ਦੁਪਹਿਰ 12:00 ਤੋਂ ਸ਼ਾਮ 4:00 ਵਜੇ ਤੱਕ	ਪ੍ਰੇਮ ਨਾਥ (ਸੀਈਓ) 98728-66645 ਈ-ਮੇਲ hindubanknkd@ yahoo.co.in	
ਸ਼੍ਰੀ ਮਨਜਿੰਦਰ ਸਿੰਘ ਪੁੱਤਰ ਸ਼੍ਰੀ ਬੁਟਾ ਸਿੰਘ ਵਾਸੀ ਮੁਹੱਲਾ ਜਲੰਧਰ ਰੋਡ, ਨਕੇਂਦਰ	ਜਾਇਦਾਦ ਦੇ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਜਮੀਨ ਮਿਣਤੀ 3 ਕਨਾਲ ਵੇਰਵਾ 3ਕੇ-0ਐਮ ਜੇ 47ਕੇ 8ਐਮ ਦਾ 60/948 ਹਿਸਾ ਜਿਸਦਾ ਖੇਵਟ ਖਾਤਾ ਨੇ 10/12, ਖਸਰਾ ਨੇ 2//11(1-1), 6/ /9/2(3-12), 10/2(4-18), 11(8-0), 12(6-8), 19/1-6), 20/1(3-16), 7//6(8-0), 15(8-0), 16/1/1(2-7), ਸੀ ਮਨਜਿੰਦਰ ਸਿਘ ਪੁੱਤਰ ਬੁਟਾ ਸਿੰਘ ਵਾਸੀ ਮੁਹੱਲਾ ਜਲੰਧਰ ਰੇਡ ਨਕੇਂਦਰ ਦੇ ਨਾਂ ਹੈ। ਚਾਰਦੀਵਾਰੀ: ਉਤਰ: ਬਿਨੈਕਾਰ, ਦਖਣ: ਬਿਨੈਕਾਰ, ਪਰਬ: ਲਾਂਘਾ, ਪਛਮ: ਬਿਨੈਕਾਰ	(ਰੂ. ਸੈਂ'ਤੀ ਲੱਖ ਸਤਰ ਹਜਾਰ ਇਕ ਸੌ ਬਿਆਸੀ ਅਤੇ ਸਤਤਰ ਪੈਸੇ ਸਿਰਫ) ਮਿਤੀ 30.04.2018 ਤੱਕ	ਸੰਕੇਤਿਕ	Rs. 30,80,000/ Rs. 3,08,000/- Rs. 20,000/-	ਮਿਤੀ 08.08.2024 ਸ਼ਾਮ 4:00 ਵਜੇ ਤੱਕ/ ਮਿਤੀ 09.08.2024 ਦੁਪਹਿਰ 12:00 ਤੋਂ ਸ਼ਾਮ 4:00 ਵਜੇ ਤੱਕ	ਪ੍ਰੇਮ ਨਾਥ (ਸੀਈਓ) 98728-66645 ਈ-ਮੇਲ hindubanknkd@ yahoo.co.in	
ਪਬਲਿਕ ਟੈਂਡਰ ਦੀਆਂ ਨਿਕਮ ਅਤੇ ਸਰਤਾਂ : 1. ਈ-ਨਿਲਾਮੀ 'ਜਿਵੇਂ ਹੈ ਜਿੱਥੇ ਹੈ' ਅਤੇ 'ਜਿਵੇਂ ਹੈ ਜੋ ਹੈ' ਅਤੇ ਕੋਈ ਸ਼ਿਕਾਇਤ ਨਹੀਂ ਦੇ ਆਧਾਰ 'ਤੇ ਕੀਤੀ ਜਾਵੇਗੀ। 2. ਅਧਿਕਾਰਤ ਅਫਸਰ ਦੀ ਜਾਣਕਾਰੀ ਵਿੱਚ ਜਾਇਦਾਦ 'ਤੇ ਕੋਈ							

ਭਾਰ ਨਹੀਂ ਹੈ ਫਿਰ ਵੀ ਚਾਹਵਾਨ ਬੋਲੀਕਾਰ ਨਿਲਾਮੀ ਵਾਲੀ ਜਾਇਦਾਦ ਦੇ ਭਾਰ, ਜਾਇਦਾਦ ਦਾ ਟਾਈਟਲ ਅਤੇ ਦਾਅਵੇ ∕ਰਕ∕ਬਕਾਏ ਜਿਸ ਨਾਲ ਜਾਇਦਾਦ ਨੇ ਫਰਕ ਪੈਂਦੇ ਹੋਵੇ, ਸਬੰਧੀ ਜਾਂਚ ਬੋਲੀ ਜਮਾ ਕਰਵਾਉਣ ਤੋਂ ਪਹਿਲਾਂ ਆਪ ਕਰਵਾ ਲੈਣ ।ਈ ਨਿਲਾਮੀ ਦਾ ਇਸ਼ਤਿਹਾਰ ਬੈਂਕ ਵੱਲੋਂ ਕੋਈ ਵੱਚਨਬੱਧਤਾ ਨਹੀਂ ਹੈ।ਨਾ ਹੀ ਇਸ ਨੂੰ ਅਜਿਹਾ ਸਮਝਿਆ ਜਾਵੇ। ਜਾਇਦਾਦ ਨੂੰ ਸਾਰੇ ਮੌਜੂਦਾ ਅਤੇ ਭਵਿੱਖੀ ਭਾਰ ਸਮੇਤ ਜੇਕਰ ਉਹ ਬੈਂਕ ਦੀ ਜਾਣਕਾਰੀ ਵਿੱਚ ਹਨ ਜਾਂ ਨਹੀ ਹਨ, ਵੇਚਿਆ ਜਾਵੇਗਾ। ਅਧਿਕਾਰਤ ਅਫ਼ਸਰ/ਸਰੱਖਿਅਤ ਲੈਣਦਾਰ ਕਿਸੇ ਵੀ ਤੀਜੇ ਧਿਰ ਦੇ ਦਾਅਵੇ/ਹੱਕ/ਬਕਾਏ ਲਈ ਜਿੰਮੇਵਾਰ ਨਹੀਂ ਹੋਣਗੇ। 3. ਚਾਹਵਾਨ ਬੇਲੀਕਾਰ ਆਪਣੀ ਈਐਮਡੀ ਵੈਬਪੋਰਟਲ https:// sarfaesi.auctiontiger.net (ਯਜ਼ਰ ਆਈਡੀ ਤੇ ਪਾਸਵਰਡ "https://sarfaesi.auctiontiger.net" 'ਤੇ ਮਫ਼ਤ ਵਿੱਚ ਨਾਂ ਰਜਿਸਟਰਡ ਕਰਵਾ ਕੇ ਪਾਪਤ ਕੀਤੇ ਜਾ ਸਕਦੇ ਹਨ) ਤੇ ਲੋਗ ਇਨ ਆਈਡੀ ਅਤੇ ਪਾਸਵਰਡ ਰਾਹੀਂ ਜਮ੍ਹਾ ਕਰਵਾ ਸਕਦੇ ਹਨ। ਈਐਮਡੀ ਰਾਖਵੀਂ ਕੀਮਤ ਦੀ 10 ਫੀਸਦੀ ਰਾਹੀਂ ਐਨਈਐਫਟੀ/ਆਰਟੀਜੀਐਸ ਹੇਠ ਦਰਸ਼ਾਏ ਖਾਤੇ : ਈਐਮਡੀ ਦਾ ਨਕੇਂਦਰ ਹਿੰਦੂ ਅਰਥਨ ਕੇਂ-ਆਪਰੇਟਿਵ ਬੈਂਕ ਲਿਮਟਿਡ, ਆਈਐਫਐਸਈ ਕੋਡ YESONHUCB1 ਬਾਂਚ ਡਾਕਖਾਨਾ ਰੇਡ, ਸਬਜ਼ੀ ਮੰਡੀ ਨਕੇਂਦਰ ਵਿਖੇ ਜਮ੍ਹਾਂ ਕਰਵਾਈ ਜਾਵੇ। ਕਿਰਪਾ ਨੇਂਟ ਕਰੇ ਚੈਕ/ਡਿਮਾਂਡ ਡਰਾਫਟ ਰਾਹੀਂ ਈਐਮਡੀ ਰਕਮ ਮਜ਼ਰ ਨਹੀਂ ਕੀਤੀ ਜਾਵੇਗੀ। 4. ਬੋਲੀਕਾਰ ਵੱਲੋਂ ਵੈਬ ਪੋਰਟਲ 'ਤੇ ਰਜਿਸਟਰੇਸ਼ਟ 12 th Floor at "Sushma Chandigarh ਕਰਵਾਉਣ ਤੋਂ ਬਾਅਦ ਖਰੀਦਦਾਰ ਬੋਲੀਕਾਰ ਉਪਰੇਕਤ ਦਸਤਾਵੇਜ਼ਾਂ ਦੀਆਂ ਕਾਪੀਆਂ ਵੈਬ ਪੋਰਟਲ 'ਤੇ ਬੋਲੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਅੱਪ ਲੋਡ ਕਰਨ ਜੇਕਿ ਓ .ਐਨਈਐਫਟੀ/ਆਰਟੀਜੀਐਸ ਚਲਾਨ ਦੀ Infinium" situated at Village Bishangarh & ਕਾਪੀ, ਅ. ਪੈਨ ਕਾਰਡ ਦੀ ਕਾਪੀ ੲ. ਸ਼ਨਾਖ਼ਤ ਵਜੋਂ ਸਬੂਤ (ਕੇਵਾਈਸੀ) ਜਿਵੇਂ ਕਿ ਖੁਦ ਤਸਦੀਕ ਕੀਤੀ ਵੇਟਰ ਆਈਡੀ ਕਾਰਡ/ਡਰਾਇਵਿੰਗ ਲਾਇਸਸ/ਪਾਸਪੋਰਟ ਦੀ ਕਾਪੀ ਆਦਿ ਸ. ਪਤੇ ਦੇ ਸਬੂਤ ਵਜੋਂ ਕਾਪੀ ਹ. ਪੂਰੀ ਤਰ੍ਹਾਂ ਭਰੀ Bishanpura, M.C., Zirakpur, District S. A. S Nagar (Mohali), Punjab. developed by ਕਰਵਾਉਣ, ਈ ਬੇਲੀ ਵਿਧੀ ਸਬੰਧੀ ਟੇਨਿੰਗ ਲੈਣ ਲਈ ਵੈਬਸਾਈਟ https://sarfaesi.auctiontiger.net ਤੇ ਪਹੁੰਚ ਕਰਨ, ਸੀ ਰਾਮ ਸ਼ਰਮਾ ਸੇਪਰਕ ਨੰਬਰ : 80000-23297/079-35022182, ਈਮੇਲ ਆਈਡੀ Sushma Buildtech Limited ("Developer"), ramprasad@auctiontiger.net, support@auctiontiger.net 'ਤੇ ਸਪਰਕ ਕਰਨ। 6. ਉਹ ਖਰੀਦਦਾਰ ਜਿਨ੍ਹਾਂ ਕੋਲ ਵੈਦ ਯੂਜ਼ਰ ਆਈਡੀ ਪਾਸ਼ਵਰਡ ਹੈ ਅਤੇ ਜਿਨ੍ਹਾਂ ਨੇ ਐਨਈਐਫਟੀ/ਆਰਟੀਜੀਐਂਸ ਰਾਹੀਂ ਈਐਮਡੀ in the name of Mr. Mukesh Garg stands ਦੀ ਰਕਮ ਅਦਾ ਕੀਤੀ ਹੈ, ਹੀ ਆਨਲਾਈਨ ਨਿਲਾਮੀ ਵਿਚ ਭਾਗ ਲੈ ਸਕਦੇ ਹਨ। 7. ਚਾਹਵਾਨ ਬੇਲੀਕਾਰ ਜਿਨ੍ਹਾਂ ਨੇ ਆਪਣੀ ਈਐਮਡੀ ਜੇ ਕਿ ਰਾਖਵੀਂ ਕੀਮਤ ਤੋਂ ਘੱਟ ਨਹੀਂ ਹੈ ਆਨਲਾਈਨ ਮੇਡ ਰਾਹੀਂ ਮਿਤੀ 08.08.2024 ਸ਼ਾਮ cancelled vide Letter dated 15/06/2024 4:00 ਵਜੇ ਤੱਕ ਜਮਾਂ ਕਰਵਾ ਦਿਤੀ ਹੈ ਉਹ ਈ ਨਿਲਾਮੀ 'ਚ ਭਾਗ ਲੈਣ ਦੇ ਹੱਕਦਾਰ ਹਨ।ਈ ਨਿਲਾਮੀ ਉਪਰ ਦਰਸਾਈ ਮਿਤੀ ਤੇ ਸਮੇਂ ਮੁਤਾਬਕ ਬੋਲੀਕਾਰਾਂ ਵਿਚਕਾਰ ਇਟਰ-ਸੇ ਬੋਲੀ ਰਾਹੀਂ ਕੀਤੀ ਜਾਵੇਗੀ ਬੋਲੀਕਾਰ ਆਪਣੀ ਬੋਲੀ and 24/06/2024 issued by the ਕਾਲਮ ਬਿਲੀ ਵਾਧਾ ਰਕਮ' ਤਹਿਤ ਦਰਸਾਈ ਰਕਮ ਦੇ ਗੁਣਾਕ ਵਿਚ ਆਪਣੀ ਬੋਲੀ ਵਧਾ ਸਕਦੇ ਹਨ ਜੇ ਕਰ ਕੋਈ ਬੋਲੀ ਈ ਨਿਲਾਮੀ ਖਤਮ ਹੋਣ ਦੇ ਆਖੀਰਲੇ 5 ਮਿਟ ਦੇ ਅੰਦਰ ਕੀਤੀ ਜਾਂਦੀ ਹੈ ਤਾ ਬੋਲੀ ਦਾ ਸਮਾਂ ਆਪਣੇ ਆਪ Developer.Any person / persons having ਹੀ 5 ਮਿਟ ਵਧਾ ਦਿੱਤਾ ਜਾਵੇਗਾ (5 ਮਿਟ ਦੇ ਅਸੀਮਤ ਵਾਧੇ ਦੇ ਨਾਲ) ਜੇ ਬੇਲੀਕਾਰ ਈ ਨਿਲਾਮੀ ਖਤਮ ਹੋਣ ਸਮੇਂ ਸਰਵੇਚ ਬੇਲੀ ਲਗਾਏਗਾ (ਰਾਖਵੀਂ ਕੀਮਤ ਤੋਂ ਘੱਟ ਨਹੀਂ) ਨੂੰ ਸਫਲ ਬੋਲੀਕਾਰ ਐਲਾਨਿਆ ਜਾਵੇਗਾ ਅਤੇ ਅਫਸਰ/ any right, title, claim or interest of any kind ਸੁਰੱਖਿਅਤ ਲੈਣਦਾਰ ਦੀ ਮਨਜ਼ੂਰੀ ਤੋਂ ਬਾਅਦ ਉਸ ਨੂੰ ਇਲਕਟਰਨਿਕ ਮਾਧਿਅਮ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। 8. ਸਫ਼ਲ ਬੋਲੀਕਾਰ ਦੀ ਬਿਆਨਾ ਰਾਸੀ (ਈਐਮਡੀ) ਵਿਕਰੀ ਦੇ ਭਾਗ ਵਜੇਂ ਰੱਖ ਲਈ ਜਾਵੇਗੀ ਅਤੇ whatsoever against the said unit / property ਅਸਫਲ ਬੋਲੀਕਾਰਾਂ ਦੀ ਈਐਮਡੀ ਵਾਪਸ ਕਰ ਦਿਤੀ ਜਾਵੇਗੀ। ਈਐਮਡੀ 'ਤੇ ਕਿਸੇ ਕਿਸਮ ਦਾ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਸਫ਼ਲ ਬੋਲੀਕਾਰ ਨੂੰ ਅਧਿਕਾਰਤ ਅਫਸਰ ਦੁਆਰਾ ਆਫਰ ਮੇਜੂਰ ਹੋਣ ਉਪਰਤ ਵਿਕਰੀ ਦਾ 25 ਫੀਸਦੀ should send their claims in writing to the ਈਐਮਡੀ ਅਡਜਸਟ ਕਰਕੇ ਫੋਰਨ ਜਮਾਂ ਕਰਵਾਉਣੀ ਹੇਵੇਗੀ ਵਿਕਰੀ ਰਕਮ ਬਾਕੀ 75 ਫੀਸਦੀ ਹਿਸਾ ਸੁਰਖਿਅਤ ਜਾਇਦਾਦ ਦੀ ਵਿਕਰੀ ਦੀ ਮੌਜੂਰੀ ਤੋਂ 15 ਦਿਨਾਂ ਦੇ ਅੰਦਰ ਜਾਂ ਸੁਰਖਿਅਤ ਲੈਣਦਾਰ ਨਾਲ ਲਿਖਤੀ ਤੌਰ 'ਤੇ ਮਜੂਰੀ ਵਾਲੇ undersigned Developer along with an ਸਮੇਂ ਤੱਕ ਜਮਾਂ ਕਰਵਾਊਣੀ ਹੈਵੇਗੀ। ਅਸਫਲ ਰਹਿਣ 'ਤੇ ਪਹਿਲਾ ਅਦਾ ਕੀਤੀ ਬਿਆਨਾ ਰਾਸੀ ਜਬਤ ਕਰ ਲਈ ਜਾਵੇਗੀ ਅਤੇ ਉਸਦਾ ਜਾਇਦਾਦ 'ਤੇ ਜਾਂ ਕਿਸੇ ਭਾਗ 'ਤੇ ਕੋਈ ਹੱਕ ਨਹੀਂ ਹੋਵੇਗਾ ਅਤੇ ਇਹ ਮੁੜ ਨਿਲਾਮ ਕੀਤੀ ਜਾਵੇਗੀ authenticated documentary evidence in 9. ਸੰਭਾਵੀ ਯੋਗ ਬੇਲੀਕਾਰ ਈ ਨਿਲਾਮੀ ਸੰਬੰਧੀ ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ ਤੋਂ ਈ ਨਿਲਾਮੀ ਦੀ ਮਿਤੀ ਤੋਂ ਪਹਿਲਾਂ ਈ ਨਿਲਾਮੀ ਸੰਬੰਧੀ ਆਨਲਾਈਨ ਟ੍ਰੇਨਿੰਗ ਲੈ ਸਕਦੇ ਹਨ। ਨਾ ਹੀ ਅਧਿਕਾਰਤ ਅਫਸਰ/ਬੈਂਕ support of any claim/right/title/interest ਤੇ ਨਾ ਹੀ ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ ਕਿਸੇ ਇੰਟਰਨੈਟ ਨੈਟਵਰਕ ਸਮੱਸਿਆ ਲਈ ਜ਼ਿੰਮੇਵਾਰ ਹੇਵੇਗਾ ਅਤੇ ਸੰਭਾਵੀ ਬੇਲੀਕਾਰ ਨੂੰ ਈ ਨਿਲਾਮੀ ਸਬੰਧੀ ਸ਼ੁਮੁਲੀਅਤ ਲਈ ਤਕਨੀਕੀ ਤੌਰ 'ਤੇ ਆਪਣੇ ਆਪ ਪਰਾ ਪਬੰਧ hereof within 15 days of publication of this ਨਾਲ ਲੇਸ ਹੋਣਾ ਹੋਵੇਗਾ। 10. ਖਰੀਦਦਾਰ ਨੂੰ ਖੁਦ ਸਟੈਂਪ ਡਿਊਟੀ/ਵਧੀਕ ਸਟੈਂਪ ਡਿਊਟੀ/ਤਬਾਦਲਾ ਖਰਚਾ ਫੀਸ ਆਦਿ ਅਤੇ ਇਸ ਤੋਂ ਬਿਨਾਂ ਸਟੈਂਚਰੀ /ਨਾਨ ਸਟੈਚਰੀ ਖਰਚੇ, ਟੈਕਸ, ਦਰਾਂ, ਅਸੈਸਮੈਂਟ ਚਾਰਜ, ਫੀਸ ਆਦਿ ਸਾਰਾ ਦੇਣਾ notice, failing which any sort of claim(s) | ਹੋਵੇਗਾ। 11. ਅਧਿਕਾਰਿਤ ਅਫ਼ਸਰ ਲਈ ਸਰਵਉਚ ਬੋਲੀ ਨੂੰ ਸਵੀਕਾਰਨਾ ਲਾਜਮੀ ਨਹੀਂ ਹੋਵੇਗਾ ਅਤੇ ਉਹ ਕਿਸੇ ਉੱਚੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਬਿਨਾਂ ਕਿਸੇ ਕਾਰਨ ਸਵੀਕਾਰਨ ਕਰਨ ਰੱਦ ਕਰਨ ਜਾਂ ਅੱਗੇ ਪਾਉਣ ਜਾਂ ਨਿਨਭਤ shall be deemed to have been ਕਰਨ ਸਬੰਧੀ ਸਾਰੇ ਅਧਿਕਾਰਾਂ ਨਾਲ ਲੈਸ ਹੈ। 12. ਬੋਲੀਕਾਰਾਂ ਨੂੰ ਬੇਨਤੀ ਹੈ ਕਿ ਸਾਰੇ ਵੇਰਵੇ ਨਿਯਮ ਅਤੇ ਸ਼ਰਤਾਂ ਸਬੰਧੀ ਵੈਬਸਾਈਟ ਮੈਸ ਈ-ਪਰਕਿਊਰਮੈਟ ਟੈਕਨਾਲੋਜੀ ਲਿਮਟਿਡ https://sarfaesi.auctiontiger.net 'ਤੇ extinguished unconditionally and the ਈ ਨਿਲਾਮੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਜ਼ਰੂਰ ਪਹੁੰਚ ਕਰੋ। 13. ਅਖ਼ਰੀਲੇ ਪਲ ਵਿਚ ਬੇਲੀਕਾਰ ਦੁਆਰਾ ਬੇਲੀਆਂ ਆਪਣੇ ਫ਼ਾਈਦੇ ਲਈ ਇਸ ਦੀ ਮਨਾਈ ਕੀਤੀ ਜਾਵੇਗੀ ਨਾ ਹੀ ਦਾ ਨਕੇਂਦਰ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ Developer shall have full right to deal with∥ਅਤੇ ਨਾ ਹੀ ਸਰਵਿਸ ਪੇਵਾਈਡਰ ਕਿਸੇ ਲੈਪਸ/ਫ਼ੇਲ੍ਈਅਰ (ਇਟਰਨੈਟ/ਪਾਵਰ ਫ਼ੇਲੀਅਰ) ਲਈ ਜਿੰਮੇਵਾਰ ਨਹੀਂ ਹੋਣਗੇ। ਅਜਿਹੇ ਹਲਾਤ ਨੂੰ ਵਧੀਆ ਬਣਾਉਣ ਲਈ ਬੇਲੀਕਾਰਾਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਜ਼ਰੂਰੀ ਹੈ ਵਧੀਆ ਪ੍ਥੋਧ he said unitin any manner it may deem fit. | ਕਰਨ। ਜਿਵੇਂ ਪਾਵਰ ਸਪਲਾਈ ਆਦਿ ਤਾਂ ਕਿ ਬੇਲੀ ਵਿਚ ਸਫ਼ਲਤਾਂ ਨਾਲ ਸ਼ਮੂਲੀਅਤ ਵਧੀਆ ਢੰਗ ਨਾਲ ਕੀਤੀ ਜਾ ਸਕੇ। ਸਰਫੇਸ਼ੀ ਐਕਟ, 2002 ਦੇ ਤੁਲ 8 (6) ਤਹਿਤ 30 ਦਿਨਾਂ ਦਾ ਸਟ੍ਰੇਚੂਰੀ ਵਿਕਰੀ ਨੋਟਿਸ ਕਰਜਦਾਰਾਂ/ਰਫ਼ੇਟਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਈ-ਨਿਲਾਮੀ ਦੀ ਮਿਤੀ ਤੋਂ ਪਹਿਲਾਂ ਉਪਰ ਦਰਸਾਈ ਰਕਮ ਸਮੇਤ ਹੁਣ ਤੇਕ ਦਾ ਬਿਆਜ ਅਤੇ ਐਨਸਲਰੀ ਖਰਚੇ ਦੀ ਅਦਾਇਗੀ ਕਰਨ ਜਿਸ ਵਿਚ ਅਸਫਲ ਰਹਿਣ 'ਤੇ ਜਾਇਦਾਦ ਨਿਲਾਮ

B-107, FIRST FLOOR, BUSINESS COMPLEX ਵਿੱਚੀ ਜਾਵੇਗੀ ਅਤੇ ਜੇਕਰ ਕੋਈ ਬਕਾਇਆ ਬਚਦਾ ਹੈ ਉਸ ਨੂੰ ਸਮੇਤ ਵਿਆਜ ਅਤੇ ਖਰਚੇ ਦੇ ਵਸੂਲਿਆ ਜਾਵੇਗਾ। ਇਹ ਪੁਕਾਸ਼ਨ ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰਾਂ ਲਈ 30 ਦਿਨਾਂ ਦਾ ਨੋਟਿਸ ਵੀ ਹੈ।

ਭੌਤਿਕ ਕਬਜਾ

CHANDIGARH – 160001 記書: 06.07.2024 CMYB